

ਅਧਿਆਇ 20

ਖ਼ਾਮੋਸ਼ ਦੇ ਨਿਯਮਾਂ ਨੂੰ ਤੌਰਨ ਦੀਆਂ ਸਜਾਵਾਂ

ਪਾਪ ਅਤੇ ਸਜਾ ਲੇਈਆਂ 20 ਦਾ ਵਿਸ਼ਾ ਹੈ। ਅਧਿਆਇ 18 ਅਤੇ 19 ਵਿਚ ਕਈ ਨਿਯਮ ਹਨ ਜਿਹੜੇ ਇਸਰਾਏਲੀਆਂ ਨੂੰ ਯਹੋਵਾਹ ਵੱਲੋਂ ਦਿੱਤੇ ਗਏ ਸਨ। ਉਨ੍ਹਾਂ ਨਿਯਮਾਂ ਨੂੰ ਤੋੜਨਾ ਪਰਮੇਸ਼ੁਰ ਦੇ ਵਿਰੁੱਧ ਅਤੇ ਮਨੁੱਖ ਦੇ ਵਿਰੁੱਧ ਪਾਪ ਸੀ ਜੋ ਕਿ ਇਕ ਅਰਥ ਵਿਚ “ਅਪਰਾਧ” ਹੈ।¹

ਜ਼ਿਆਦਾਤਰ ਦੇਸ਼ਾਂ ਵਿਚ “ਪਾਪ” ਅਤੇ “ਅਪਰਾਧ” ਸਮਾਨ ਅਰਥੀ ਸ਼ਬਦ ਨਹੀਂ ਹਨ। ਮਸੀਹੀ ਲੋਕ ਭਾਵੇਂ ਲਗਭਗ ਹਰ ਅਪਰਾਧ ਨੂੰ ਪਾਪ ਹੀ ਮੰਨਦੇ ਹਨ ਪਰ ਜ਼ਿਆਦਾਤਰ ਅਪਰਾਧ ਪਾਪ ਨਹੀਂ ਹੁੰਦੇ, ਕਿਉਂ ਜੋ ਉਹ ਆਪਣੇ ਦੇਸ਼ ਦੇ ਕਾਨੂੰਨ ਨੂੰ ਨਹੀਂ ਤੋੜਦੇ। ਪਰ ਇਸਰਾਏਲ ਵਿਚ ਇੱਕੋ ਹੀ ਨਿਯਮ ਭਾਵ ਪਰਮੇਸ਼ੁਰ ਦੀ ਸ਼ਰੂਆਤੀ ਅਤੇ ‘‘ਸ਼ਾਮਿਕ’’ ਅਤੇ ‘‘ਧਾਰਮਿਕ’’ ਮਾਮਲਿਆਂ ਦਾ ਸੰਚਾਲਨ ਇਸੇ ਦੇ ਰਾਹੀਂ ਹੁੰਦਾ ਸੀ। ਉਸ ਨਿਯਮ ਨੂੰ ਤੋੜਨਾ ਪਾਪ ਸੀ ਅਤੇ ਇਸ ਕਰਕੇ ਇਸ ਨੂੰ ਅਪਰਾਧ ਵੀ ਮੰਨਿਆ ਜਾ ਸਕਦਾ ਸੀ।² ਅਧਿਆਇ 18 ਅਤੇ 19 ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਇਹ ਨਹੀਂ ਦੱਸਿਆ ਕਿ ਅਪਰਾਧੀਆਂ ਨੂੰ ਕੀ ਸਜਾ ਦਿੱਤੀ ਜਾਵੇ। ਸਜਾ ਦਾ ਪ੍ਰਕਾਸ਼ ਇਸ ਅਧਿਆਇ ਤਕ ਲਈ ਰੱਖ ਲਿਆ ਗਿਆ ਸੀ, ਜੋ ਕਿ ਪਰਮੇਸ਼ੁਰ ਦੇ ਨਿਯਮਾਂ ਨੂੰ ਤੋੜਨ ਦੀਆਂ ਸਜਾਵਾਂ ਬਾਰੇ ਹੈ।

ਇਸ ਹਵਾਲੇ ਵਿਚਲੇ ਨਿਯਮ ‘‘ਨਜ਼ੀਰੀ ਕਨੂੰਨ’’ ਦਾ ਰੂਪ ਲੈ ਲੈ ਦੇ ਹਨ। ਨਜ਼ੀਰੀ ਕਨੂੰਨ (ਜਾਂ ‘‘ਧਰਮ ਸ਼ਾਸਤਰ ਦਾ ਕਨੂੰਨ’’) ਹਰ ਮੁਕੱਦਮੇ ਦੇ ਮੁਤਾਬਕ ਪਾਪਾਂ ਦੀ ਗੱਲ ਕਰਦਾ ਹੈ। ਅਜਿਹਾ ਨਿਯਮ ਕਿਸੇ ਗਲਤੀ ਨੂੰ ‘‘ਜੇ’’ ਜਾਂ ‘‘ਜਦ’’ ਕਿਸੇ ਦੇ ਕੋਈ ਖਾਸ ਗੱਲ ਨੂੰ ਕਰਨਾ ਆਖਦਾ ਹੈ ਅਤੇ ਫਿਰ ਇਹ ਉਸ ਕੰਮ ਦੇ ਨਤੀਜੇ ਦੱਸਦਾ ਹੈ: ‘‘ਜੇ ਕੋਈ ਆਦਮੀ ਕਿਸੇ ਖਾਸ ਤਰੀਕੇ ਨਾਲ ਪਾਪ ਕਰੇ ਤਾਂ ਉਹਦੇ ਨਾਲ ਇਵੇਂ ਕੀਤਾ ਜਾਵੇ।’’ ਪੁਰਾਣੇ ਨੇਮ ਦੇ ਵਿਦਵਾਨ ਇਨ੍ਹਾਂ ‘‘ਧਰਮਸ਼ਾਸਤਰੀ’’ ਨਿਯਮਾਂ ਨੂੰ ‘‘ਪ੍ਰਮਾਣਿਤ’’ (ਸਾਫ਼ ਦੱਸੇ ਗਏ) ਨਿਯਮਾਂ ਨਾਲੋਂ ਛਰਕ ਕਰਦੇ ਹਨ, ਜੋ ਦੱਸਦੇ ਹਨ ਕਿ ਕੀ ਕੀਤਾ ਜਾਵੇ ਜਾਂ ਕੀ ਨਾ ਕੀਤਾ ਜਾਵੇ। ਜਿਵੇਂ ਕਿ ‘‘ਤੂੰ ਜਨਾਹ ਨਾ ਕਰੀ’’ ਦਾ ਨਿਯਮ।

ਅਧਿਆਇ 20 ਵਾਲੇ ਪਾਪਾਂ ਨੂੰ ਦੋ ਸ਼ੇਣੀਆਂ ਵਿਚ ਵੰਡਿਆ ਗਿਆ ਲਗਦਾ ਹੈ। ਇਕ ਉਹ ਜਿਨ੍ਹਾਂ ਦੀ ਸਜਾ ਮੌਤ ਹੈ ਅਤੇ ਦੂਜੇ ਉਹ ਜਿਨ੍ਹਾਂ ਦੀ ਸਜਾ ਘੱਟ ਹੈ। ਮੌਤ ਦੀ ਸਜਾ ਦੇ ਸਿਰਲੇਖ ਹੇਠ ਆਪਣੇ ਬੱਚੇ ਨੂੰ ਮੌਲਕ ਦੇਵ ਅੰਗੇ ਚੜ੍ਹਾਉਣ ਦਾ ਪਾਪ ਦਾ ਖਾਸ ਜ਼ਿਕਰ ਲਈ ਅੱਡ ਕੀਤਾ ਗਿਆ ਸੀ (ਸ਼ਾਇਦ ਇਸ ਕਰਕੇ ਕਿਉਂ ਜੋ ਇਸ ਨੂੰ ਮੌਤ ਦੀ ਸਜਾ ਦੇ ਹੋਰ ਕਿਸੇ ਵੀ ਅਪਰਾਧ ਨਾਲੋਂ ਵੱਧ ਖਤਰਨਾਕ ਮੰਨਿਆ ਜਾਂਦਾ ਸੀ)। ਇਸ ਭਾਗ ਦੇ ਅੰਤ ਵਿਚ ਪਰਮੇਸ਼ੁਰ ਦੇ ਲੋਕਾਂ ਲਈ ਉਸ ਦੇ ਨਿਯਮਾਂ ਨੂੰ ਮੰਨ ਕੇ ਸਜਾ ਤੋਂ ਬਚਣ ਲਈ ਉਪਦੇਸ਼ ਹੈ (20:22-26)। ਇਹ ਯਹੋਵਾਹ ਦੇ ਨਿਯਮਾਂ ਨੂੰ ਮੰਨਣ ਦੇ ਚੰਗੇ ਕਾਰਨ ਦਿੰਦਾ ਹੈ।

ਨਰ ਬਲੀ ਦਿੱਤੇ ਜਾਣ ਦੇ ਜੁਰਮ ਦੀ ਸਜਾ (20:1-5)

¹ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ 2ਨਾਲੇ ਤੂੰ ਇਸਰਾਏਲੀਆਂ ਨੂੰ ਆਖੀਂ, ਜਿਹੜਾ

ਇਸਰਾਏਲੀਆਂ ਵਿੱਚੋਂ ਯਾ ਉਨ੍ਹਾਂ ਓਪਰਿਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ ਆਪਣੇ ਵੰਸ਼ ਵਿੱਚੋਂ ਕੋਈ ਜਣਾ ਮੋਲਕ ਦੇਵ ਨੂੰ ਦੇਵੇ ਤਾਂ ਉਹ ਜ਼ਰੂਰ ਵੱਡਿਆ ਜਾਵੇ। ਦੇਸ ਦੇ ਲੋਕ ਉਸ ਨੂੰ ਵੱਟਿਆ ਨਾਲ ਮਾਰ ਸੁੱਟਣ ^੩ ਅਤੇ ਮੈਂ ਉਸ ਮਨੁੱਖ ਦਾ ਵਿਰੋਧੀ ਬਣਾਗਾਂ ਅਤੇ ਮੈਂ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਵੱਢਾਂਗਾ ਕਿਉਂ ਜੋ ਮੇਰੇ ਪਵਿੱਤਰ ਅਸਥਾਨ ਅਮ੍ਰਿਤ ਕਰਨ ਲਈ ਅਤੇ ਮੇਰੇ ਪਵਿੱਤਰ ਨਾਮ ਦੇ ਬਦਨਾਮ ਕਰਨ ਲਈ ਉਸ ਨੇ ਆਪਣੇ ਵੰਸ਼ ਵਿੱਚੋਂ ਮੋਲਕ ਦੇਵ ਅੱਗੇ ਚੜਾਇਆ ^੪ ਅਤੇ ਜੇ ਕਦੀ ਉਸ ਦੇਸ ਦੇ ਲੋਕ ਕਿਧਰੇ ਉਸ ਮਨੁੱਖ ਵੱਲੋਂ ਅੱਖੀਆਂ ਮੀਟਣ ਜਿਸ ਵੇਲੇ ਉਹ ਆਪਣੇ ਵੰਸ਼ ਵਿੱਚੋਂ ਮੋਲਕ ਦੇਵ ਅੱਗੇ ਚੜਾਵੇ ਅਤੇ ਉਸ ਨੂੰ ਵੱਡ ਨਾ ਸੁੱਟਣ ^੫ ਤਾਂ ਮੈਂ ਉਸ ਮਨੁੱਖ ਅਤੇ ਉਸ ਟੇਂਬਰ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ, ਅਤੇ ਸਭਨਾਂ ਨੂੰ ਜੋ ਮੋਲਕ ਦੇਵ ਦੇ ਨਾਲ ਜਨਾਹ ਕਰਨ ਦੇ ਲਈ ਉਸ ਦੇ ਮਗਰ ਲੱਗਣ, ਉਨ੍ਹਾਂ ਦਿਆਂ ਲੋਕਾਂ ਵਿੱਚੋਂ ਵੱਢਾਂਗਾ।

ਪਹਿਲਾ ਅਪਰਾਧ ਜਿਸ ਦੀ 20: 1-5 ਵਿੱਚ ਗੱਲ ਕੀਤੀ ਗਈ ਹੈ, ਆਪਣੇ ਬੱਚੇ ਜਾਂ ਬੱਚਿਆਂ ਨੂੰ ਮੋਲਕ ਦੇ ਅੱਗੇ ਚੜ੍ਹਾ ਕੇ ਉਸ ਦੀ ਪੁਜਾ ਕਰਨ ਦਾ ਪਾਪ ਹੈ। ਇਸਰਾਏਲੀਆਂ ਨੂੰ ਪਹਿਲਾਂ ਹੀ ਅਜਿਹਾ ਨਾ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੀ (18: 21)। ਹੁਣ ਉਨ੍ਹਾਂ ਨੂੰ ਇਹ ਸਿੱਖਣਾ ਜ਼ਰੂਰੀ ਸੀ ਕਿ ਜੇ ਕੋਈ ਇਸ ਨਿਯਮ ਨੂੰ ਤੋੜੇ ਤਾਂ ਉਹਦੇ ਨਾਲ ਕੀ ਕਰਨਾ ਹੈ।

ਆਇਤ 1. ਇਸ ਵਰਚਨ ਦੀ ਸੁਰੂਆਤ ਇਹ ਕਹਿਣ ਨਾਲ ਹੁੰਦੀ ਹੈ ਕਿ ਅੱਗੇ ਦਿੱਤਾ ਗਿਆ ਨਿਯਮ ਯਹੋਵਾਹ ਦੀ ਤਰੱਫੋਂ ਸੀ। ਪਰਮੇਸ਼ੁਰ ਨੇ ਪਾਪਾਂ ਦੀ ਵਿਆਖਿਆ ਕਰ ਦਿੱਤੀ (ਖਾਸਕਰ ਅਧਿਆਇ 18 ਵਿੱਚ) ਅਤੇ ਉਹਨੇ ਉਨ੍ਹਾਂ ਪਾਪਾਂ ਦੀ ਸਜ਼ਾ ਵੀ ਦੱਸ ਦਿੱਤੀ।

ਆਇਤਾਂ 2, 3. ਇੱਥੇ ਜਿਸ ਅਪਰਾਧ ਦੀ ਗੱਲ ਕੀਤੀ ਜਾ ਰਹੀ ਹੈ ਉਹ ਆਪਣੇ ਵੰਸ਼ (ਮੂਲ ਵਿੱਚ ‘‘ਅੰਸ’’) ਮੋਲਕ ਦੇਵ ਨੂੰ ਦੇਣਾ ਹੈ। ਭਾਵੇਂ ਹੋਰ ਵੀ ਵਿਆਖਿਆਵਾਂ ਹੋ ਸਕਦੀਆਂ ਹਨ ਪਰ ‘‘ਮੋਲਕ’’ ਅਮੌਨੀਆਂ ਵੱਲੋਂ ਪੂਜੇ ਜਾਣ ਵਾਲੇ ਦੇਵਤੇ ਦਾ ਨਾਂ ਹੋ ਸਕਦਾ ਹੈ (1 ਰਾਜਿਆਂ 11: 7) ^੬ ਆਪਣੇ ਬੱਚੇ ਨੂੰ ਉਹਦੇ ਅੱਗੇ ਚੜ੍ਹਾਉਣ ਦਾ ਮਤਲਬ ਬਹੁਤ ਹੱਦ ਤਕ ਬੱਚੇ ਨੂੰ ਨਰ ਬਲੀ ਦੇ ਰੂਪ ਵਿੱਚ ਚੜ੍ਹਾਉਣਾ ਹੈ^੭

ਦੋਸੀ ਧਿਰ ਇਸਰਾਏਲੀਆਂ ਵਿੱਚੋਂ ਯਾ ਉਨ੍ਹਾਂ ਓਪਰਿਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ ਹੋ ਸਕਦਾ ਸੀ। ਗੈਰ-ਇਸਰਾਏਲੀ ਜਿਹੜੇ ਇਸਰਾਏਲੀਆਂ ਵਿੱਚਕਾਰ ਰਹਿੰਦੇ ਸਨ ਬੁੱਤਪ੍ਰਸਤੀ ਨਹੀਂ ਕਰ ਸਕਦੇ ਸਨ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਹੋਰਨਾਂ ਦੇਵੀ ਦੇਵਤਿਆਂ ਦੀ ਪੁਜਾ ਕਰਨ ਲਈ ਪ੍ਰਭਾਵਿਤ ਕਰ ਸਕਦਾ ਸੀ।

ਇਸ ਜੁਰਮ ਦੀ ਸਜ਼ਾ ਵੱਡਿਆ ਜਾਣਾ ਸੀ! ਇਹ ਸਜ਼ਾ ਦੇਣ ਦੀ ਜਿੰਮੇਵਾਰੀ ਦੇਸ ਦੇ ਲੋਕਾਂ (*am ha'arets*, ਅਮ ਹਾਰੇਟਸ) ਦੀ ਸੀ, ਇਸ ਅਭਿਵਿਅਕਤੀ ਦਾ ਵੱਖ-ਵੱਖ ਸੰਦਰਭਾਂ ਵਿੱਚ ਵੱਖਰਾ ਅਰਥ ਹੈ। ਇਸ ਪੈਰੇ ਵਿੱਚ ਸੰਭਵ ਤੌਰ ਤੇ ਇਸ ਦਾ ਅਰਥ ਇਸਰਾਏਲ ਦੇ ਆਮ ਲੋਕਾਂ ਲਈ ਹੈ^੮ ਪਿੰਡ ਅਤੇ ਸ਼ਹਿਰ ਦੇ ਲੋਕਾਂ ਲਈ ਬੁੱਤਪ੍ਰਸਤੀ ਕਰਨ ਵਾਲੇ ਨੂੰ ਪਚਰਾ ਕਰਕੇ ਮੌਤ ਦੀ ਸਜ਼ਾ ਦੇਣ ਵਿੱਚ ਇਕੱਠੇ ਹੋਣਾ ਜ਼ਰੂਰੀ ਸੀ।

ਇਸ ਪਾਪ ਦੀ ਸਜ਼ਾ ਵਿੱਚ ਪਰਮੇਸ਼ੁਰ ਨੇ ਆਪ ਵੀ ਸ਼ਾਮਿਲ ਹੋਣਾ ਸੀ, ਜਦ ਆਪਣੇ ਵੰਸ਼ ਵਿੱਚੋਂ ਮੋਲਕ ਦੇਵ ਅੱਗੇ ਚੜ੍ਹਾਉਣ ਵਾਲੇ ਨੂੰ ਵੱਡ ਦਿੱਤਾ ਜਾਣਾ ਸੀ। ਇਸ ਮਾਮਲੇ ਵਿੱਚ ਪਰਮੇਸ਼ੁਰ ਵੱਲੋਂ ‘‘ਉਸ ਨੂੰ ਵੱਡਾਂਗਾ’’ ਦਾ ਅਰਥ ਇਹ ਸੀ ਕਿ ਪਰਮੇਸ਼ੁਰ ਨੇ ਉਹਨੂੰ ਇਸਰਾਏਲ ਵਿੱਚ ਆਪਣੇ ਨਾਂਅ ਨੂੰ ਬਣਾਈ ਰੱਖਣ ਲਈ ਉਹਨੂੰ ਬੇਅੱਲਾਦ ਕਰ ਦੇਣਾ ਸੀ।

ਆਪਣੇ ਬੱਚੇ ਨੂੰ ਮੋਲਕ ਅੱਗੇ ਚੜ੍ਹਾਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਪਰਮੇਸ਼ੁਰ ਨੇ ਸਖਤੀ ਨਾਲ ਪੇਸ਼ ਆਉਣਾ ਸੀ। ਅਜਿਹੇ ਪਾਪ ਜਾਂ ਅਪਰਾਧ ਨਾਲ ਪਰਮੇਸ਼ੁਰ ਦਾ ਪਵਿੱਤਰ ਸਥਾਨ ਅਤੇ ਉਸ

ਦਾ ਪਵਿੱਤਰ ਨਾਮ ਨਾਪਾਕ ਹੁੰਦਾ ਸੀ। ਅਜਿਹੇ ਪਾਪ ਦਾ ਨਤੀਜਾ ਇਹ ਸੀ ਕਿ ਪਰਮੇਸ਼ੁਰ ਦੀਆਂ ਪਵਿੱਤਰ ਚੀਜ਼ਾਂ ਬਦਨਾਮ ਹੋਣੀਆਂ ਸਨ। ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦੀ ਬਦਨਾਮੀ ਇਕ ਅਪਰਾਧ ਸੀ ਜਿਸ ਦੀ ਸਜ਼ਾ ਮੌਤ ਸੀ!

ਆਇਤਾਂ 4, 5. ਕੀ ਹੋਣਾ ਸੀ ਜੇ ਉਹ ਲੋਕ ਇਸ ਅਪਰਾਧ ਦੀ ਸਜ਼ਾ ਨਾ ਦਿੰਦੇ? ਵਚਨ ਦੱਸਦਾ ਹੈ ਜੇ ਲੋਕ ਕਿਧਰੇ ਉਸ ਮਨੁੱਖ ਵੱਲੋਂ ਅੱਖੀਆਂ ਮੀਟਣੂੰ ਜਿਸ ਨੇ ਆਪਣੇ ਵੰਸ਼ ਵਿਚ ਮੌਲਕ ਦੇ ਅੱਗੇ ਚੜ੍ਹਾਇਆ ਭਾਵ ਉਹ ਉਸ ਨੂੰ ਵੱਡ ਨਾ ਸੁੱਟਣ ਤਾਂ ਪਰਮੇਸ਼ੁਰ ਨੇ ਆਪ ਕੰਮ ਕਰਨਾ ਸੀ। ਉਹਨੇ ਉਸ ਪਾਪ ਕਰਨ ਵਾਲੇ ਮਨੁੱਖ ਦਾ ਵਿਰੋਧੀ ਬਣਨਾ ਸੀ ਅਤੇ ਫਿਰ ਉਹਨੇ ਉਸ ਦੇ ਟੋਬਰ ਦੇ ਨਾਲ ਨਾਲ ਉਹਨੂੰ ਵੱਡ ਦੇਣਾ ਸੀ। ਇਸ ‘ਵੱਡਾਂਗਾ’ ਦਾ ਅਰਥ ਖੁਦਾ ਵੱਲੋਂ ਇੱਤੀ ਜਾਣ ਵਾਲੀ ਮੌਤ ਦੀ ਧਮਕੀ ਹੋ ਸਕਦਾ ਹੈ। ਉਸ ਆਦਮੀ ਦੇ ਪਰਿਵਾਰ ਦਾ ਜਿਕਰ ਇਸ ਵਿਚਾਰ ਨੂੰ ਦੁਹਰਾਉਂਦਾ ਹੈ ਕਿ ਇਸ ਵਾਕ ਅੰਸ਼ ਦਾ ਅਰਥ ਇਹ ਹੈ ਕਿ ਪਰਮੇਸ਼ੁਰ ਉਸ ਬੁੱਤਪ੍ਰਸਤੀ ਕਰਨ ਵਾਲੇ ਆਦਮੀ ਦੇ ਪਰਿਵਾਰ ਨੂੰ ‘ਵੱਡੇ’ ਦੇਣ ਦਾ ਵਾਅਦਾ ਕਰ ਰਿਹਾ ਸੀ ਤਾਂ ਜੋ ਇਸਰਾਏਲ ਵਿਚ ਉਹਦਾ ਅੰਸ ਨਾ ਬਚੇ। ਇਸ ਤੋਂ ਇਲਾਵਾ ਪਰਮੇਸ਼ੁਰ ਨੇ ਕਿਸੇ ਨਾਲ ਵੀ ਜਿਹੜਾ ਮੌਲਕ ਦੀ ਪੁਜਾ ਕਰਨ ਦੇ ਰਾਹੀਂ ਉਸ ਦੀ ਪੈੜ ਤੇ ਚੱਲਦਾ ਇਹੀ ਕਰਨ ਦਾ ਵਾਅਦਾ ਕੀਤਾ। ਇਸਰਾਏਲੀ ਭਾਵੋਂ ਇਨ੍ਹਾਂ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਿਚ ਨਾਕਾਮ ਰਹਿ ਜਾਂਦੇ ਪਰ ਪਰਮੇਸ਼ੁਰ ਨੇ ਆਪਣੀਆਂ ਧਮਕੀਆਂ ਉੱਤੇ ਅਮਲ ਕਰਨਾ ਸੀ ਅਤੇ ਉਨ੍ਹਾਂ ਨੂੰ ਸਜ਼ਾ ਦੇਣੀ ਸੀ।

ਮੌਤ ਦੀ ਸਜ਼ਾ ਦੇ ਯੋਗ ਜੁਰਮ (20:6-16)

‘ਅਤੇ ਜਿਹੜਾ ਪ੍ਰਾਣੀ ਉਨ੍ਹਾਂ ਦੇ ਮਗਰ ਲੱਗੇ, ਜਿਨ੍ਹਾਂ ਦੇ ਦੇਉ ਯਾਰ ਹਨ, ਅਤੇ ਜਾਦੂਗਰਾਂ ਦੇ ਮਗਰ ਉਨ੍ਹਾਂ ਦੇ ਨਾਲ ਯਾਰੀ ਕਰਨ ਲਈ ਫਿਰਦਾ ਹੈ, ਮੈਂ ਵੀ ਉਸ ਪ੍ਰਾਣੀ ਦਾ ਵਿਰੋਧੀ ਬਣਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਵੱਡਾਂਗਾ।’⁶ ਸੋ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਰਹੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ⁷ ਅਤੇ ਤੁਸੀਂ ਮੇਰੀਆਂ ਬਿਧਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ। ਮੈਂ ਉਹ ਯਹੋਵਾਹ ਹਾਂ ਜੋ ਤੁਹਾਨੂੰ ਪਵਿੱਤਰ ਕਰਦਾ ਹਾਂ। ⁸ ਜਿਹੜਾ ਆਪਣੇ ਪਿਓ ਯਾ ਆਪਣੀ ਮਾਂ ਨੂੰ ਫਿਟਕਾਰੇ ਸੋ ਜ਼ਰੂਰ ਵੱਡਿਆ ਜਾਵੇ। ਉਸ ਨੇ ਆਪਣੇ ਪਿਓ ਯਾ ਆਪਣੀ ਮਾਂ ਨੂੰ ਫਿਟਕਾਰਿਆ, ਉਸ ਦਾ ਖੂਨ ਉਸ ਦੇ ਜੁੰਮੇ ਹੋਵੇ। ⁹ ਅਤੇ ਉਹ ਮਨੁੱਖ ਜੋ ਕਿਸੇ ਹੋਰ ਮਨੁੱਖ ਦੀ ਵਹੁਟੀ ਨਾਲ ਯਾਰੀ ਕਰੇ, ਤਾਂ ਜਿਸ ਨੇ ਆਪਣੇ ਗਵਾਂਦੀ ਦੀ ਵਹੁਟੀ ਨਾਲ ਯਾਰੀ ਕੀਤੀ, ਯਾਰ ਅਤੇ ਯਾਰਨੀ ਜ਼ਰੂਰ ਵੱਡੇ ਜਾਣ ¹⁰ ਅਤੇ ਉਹ ਮਨੁੱਖ ਜੋ ਆਪਣੇ ਪਿਓ ਦੀ ਤੀਵੰਂ ਨਾਲ ਸੰਗ ਕਰੇ ਉਸ ਨੇ ਆਪਣੇ ਪਿਓ ਦਾ ਨੰਗੇ ਉਘਾਕਿਆ। ਓਹ ਦੋਵੇਂ ਜ਼ਰੂਰ ਵੱਡੇ ਜਾਣ ਅਤੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਹੀ ਜੁੰਮੇ ਹੋਵੇ ¹¹ ਅਤੇ ਜੋ ਕੋਈ ਮਨੁੱਖ ਆਪਣੀ ਨੂੰ ਹਨ ਨਾਲ ਸੰਗ ਕਰੇ, ਓਹ ਦੋਵੇਂ ਜ਼ਰੂਰ ਵੱਡੇ ਜਾਣ। ਉਨ੍ਹਾਂ ਨੇ ਉਲਟੀ ਗੱਲ ਕੀਤੀ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ ¹² ਨਾਲੇ ਜੋ ਕੋਈ ਮਨੁੱਖ ਜਿਸ ਤਰਾਂ ਤੀਵੰਂ ਨਾਲ ਸੰਗ ਕਰਦਾ ਹੈ ਉਸ ਤਰਾਂ ਮਨੁੱਖ ਨਾਲ ਸੰਗ ਕਰੇ ਤਾਂ ਉਨ੍ਹਾਂ ਦੋਹਾਂ ਨੇ ਮਾੜੀ ਗੱਲ ਕੀਤੀ। ਓਹ ਜ਼ਰੂਰ ਵੱਡੇ ਜਾਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ ¹³ ਅਤੇ ਜੋ ਕੋਈ ਮਨੁੱਖ ਕੋਈ ਵਹੁਟੀ ਉਸ ਦੀ ਮਾਂ ਸਣੇ ਵਿਆਹਵੇ ਤਾਂ ਉਹ ਖੋਟ ਹੈ, ਓਹ ਅੱਗ ਨਾਲ ਸਾਜੇ ਜਾਣ, ਨਾਲੇ ਉਹ, ਨਾਲੇ ਉਹ, ਦੋਵੇਂ ਭਈ ਤੁਹਾਡੇ ਵਿਚਕਾਰ ਕੋਈ ਖੋਟ ਨਾ ਰਹੇ ¹⁴ ਅਤੇ ਜੋ ਕੋਈ ਮਨੁੱਖ ਪਸੂ ਨਾਲ ਸੰਗ ਕਰੇ ਤਾਂ ਉਹ ਜ਼ਰੂਰ ਵੱਡਿਆ ਜਾਏ ਅਤੇ ਪਸੂ ਨੂੰ ਭੀ ਵੱਡ ਸੁੱਟਣਾ ¹⁵ ਅਤੇ ਜੋ ਕੋਈ ਤੀਵੰਂ ਪਸੂ ਦੇ ਅੱਗੇ ਆਵੇ ਅਤੇ ਉਸ ਤੋਂ ਸੰਗ ਕਰਵਾਏ ਤਾਂ ਤੂੰ ਤੀਵੰਂ ਨੂੰ ਅਤੇ ਪਸੂ ਨੂੰ ਵੱਡ ਸੁੱਟੀਂ। ਉਹ ਜ਼ਰੂਰ ਵੱਡੇ ਜਾਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੁੰਮੇ ਹੋਵੇ।

ਪਰਮੇਸ਼ੁਰ ਨੇ ਬੁੱਤਪ੍ਰਸਤੀ ਦੇ ਪਾਪ ਤੋਂ ਆਪਣਾ ਧਿਆਨ ਹੋਰਨਾਂ ਪਾਪਾਂ ਦੀ ਗੱਲ ਕਰਨ ਵੱਲ ਲਾਇਆ, ਜਿਨ੍ਹਾਂ ਵਿੱਚੋਂ ਜਿਆਦਾਤਰ ਮੌਤ ਦੀ ਸਜ਼ਾ ਦੇ ਯੋਗ ਜੁਰਮ ਸਨ। ਯਹੋਵਾਹ ਨੇ ਕਈ ਮਾਮਲਿਆਂ ਨੂੰ ਸਾਫ਼ ਕੀਤਾ ਜਿਨ੍ਹਾਂ ਵਿਚ ਪਾਪ ਦੀ ਸਹੀ ਸਜ਼ਾ ਮੌਤ ਸੀ। ‘ਜਿਨ੍ਹਾਂ ਦੇ ਦੇਉ ਯਾਰ ਹਨ’ ਅਤੇ ਪੁੱਛਣਾ ਪੁਆਉਣ ਲਈ “ਜਾਦੂਗਰਾਂ” ਕੋਲ ਜਾਣ ਸਬੰਧੀ ਯਹੋਵਾਹ ਨੇ ਆਖਿਆ ਕਿ ਉਹ ਆਪ ਇਸ ਪਾਪ ਦੀ ਸਜ਼ਾ ਦਵੇਗਾ। ਅਧਿਆਇ 20 ਵਿਚ ਦਿੱਤੇ ਗਏ ਬਾਕੀ ਦੇ ਪਾਪਾਂ ਸਣੇ ਇਨ੍ਹਾਂ ਸਭ ਪਾਪਾਂ ਨੂੰ ਅਧਿਆਇ 18 ਅਤੇ 19 ਵਿਚ ਨਿਦਿਆ ਗਿਆ ਹੈ।

ਆਇਤਾਂ 6-8. ਉਨ੍ਹਾਂ ਤੋਂ ਜਿਨ੍ਹਾਂ ਦੇ ਦੇਉ ਯਾਰ ਹਨ ਜਾਂ ਜਾਦੂਗਰਾਂ ਤੋਂ ਮਦਦ ਮੰਗਣਾ (ਵੇਖੋ 19:31; 20:27)। 20:6-16 ਵਿਚ ਪਹਿਲਾ ਪਾਪ ਜਿਸ ਦੀ ਸਜ਼ਾ ਦੱਸੀ ਗਈ ਉਹ ਜਿਨ੍ਹਾਂ ਦੇ ਦੇਉ ਯਾਰ ਹਨ, ਅਤੇ ਜਾਦੂਗਰਾਂ ਤੋਂ ਪੁੱਛਣਾ ਪੁਆਉਣਾ ਹੈ। ਇਹ ਪਾਪ ਮੂਰਤੀਆਂ ਦੀ ਪੂਜਾ ਕਰਨ ਦੇ ਵਰਗਾ ਹੀ ਸੀ। ਕਿਉਂ ਜੇ ਇਸ ਨੂੰ ਉਨ੍ਹਾਂ ਦੇ ਨਾਲ ਯਾਰੀ ਪਾਉਣਾ ਦੱਸਿਆ ਗਿਆ ਹੈ (20:6)। ਕਿਸੇ ਮੂਰਤੀ ਦੀ ਪੂਜਾ ਕਰਨ ਦਾ ਅਰਥ ਨੇਮ ਦੀਆਂ ਉਨ੍ਹਾਂ ਗੱਲਾਂ ਨੂੰ ਤੋੜਨਾ ਸੀ ਜਿਹੜੀਆਂ ਉਹਨੂੰ ਯਹੋਵਾਹ ਨਾਲ ਜੋੜਦੀਆਂ ਸਨ; ਇਸ ਕਰਕੇ ਇਸ ਨੂੰ ਵਿਭਚਾਰ ਕਰਨ ਵਾਂਗ ਹੀ ਮੰਨਿਆ ਗਿਆ। ਮੌਲਕ ਦੀ ਪੂਜਾ ਕਰਨਾ ‘ਜਨਾਹ ਕਰਨਾ’ ਸੀ (20:5), ਪਰ ਜਿਨ੍ਹਾਂ ਦੇ ਦੇਉ ਯਾਰ ਹਨ ਅਤੇ ਜਾਦੂਗਰਾਂ ਦੇ ਮਗਰ ਜਾਣਾ ਵੀ ਇਹੀ ਸੀ। ਜਿਹੜਾ ਯਹੋਵਾਹ ਦੇ ਨਾਲ ‘ਫਿਆਹਿਆ ਗਿਆ’ ਉਹਦੇ ਲਈ ਉਹਦੇ ਮਗਰ ਲੱਗਣਾ ਜ਼ਰੂਰੀ ਸੀ; ਅਗਵਾਈ ਲਈ ਹੋਰਨਾਂ ਵਸੀਲਿਆਂ ਵੱਲ ਤੱਕਣਾ ਵਿਭਚਾਰ ਕਰਨ ਦੇ ਬਗਾਬਰ ਸੀ।

‘ਜਿਨ੍ਹਾਂ ਦੇ ਦੇਉ ਯਾਰ ਹਨ’ ਅਤੇ ‘ਜਾਦੂਗਰ’ ਮਰ ਚੁਕੇ ਲੋਕਾਂ ਨਾਲ ਗੱਲ ਕਰਵਾਉਣ ਦਾ ਦਾਅਵਾ ਕਰਦੇ ਸਨ⁷ ਇਸਰਾਏਲੀਆਂ ਨੂੰ ਅਜਿਹੇ ਲੋਕਾਂ ਦੇ ਮਗਰ ਜਾਣ ਦੀ ਮਨਾਹੀ ਕੀਤੀ ਗਈ ਸੀ (19:31)। ਇੱਥੋਂ ਤਕ, ਯਹੋਵਾਹ ਨੇ ਇਸਰਾਏਲੀਆਂ ਨੂੰ ਅਜਿਹਾ ਕਰਨ ਵਾਲਿਆਂ ਦੀ ਸਜ਼ਾ ਨਹੀਂ ਦੱਸੀ। ਬਲਕਿ ਉਹਨੇ ਕਿਹਾ ਕਿ ਇਹ ਗਲਤੀ ਕਰਨ ਵਾਲੇ ਨੂੰ ਉਹ ਆਪ ਸਜ਼ਾ ਦਵੇਗਾ। ਭਾਵ ਉਹਨੇ ਉਸ ਪ੍ਰਾਣੀ ਦਾ ਵਿਰੋਧੀ ਬਣਕੇ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਵੱਡ ਦੇਣਾ ਸੀ (20:6)। ਇਸ ਤੋਂ ਇਹ ਸੁਝਾਅ ਮਿਲ ਸਕਦਾ ਹੈ ਕਿ ਯਹੋਵਾਹ ਨੇ ਆਪ ਮੌਤ ਦੀ ਸਜ਼ਾ ਦੇਣੀ ਸੀ। ਪਰ ਇਸ ਅਧਿਆਇ ਦੇ ਅੰਤ ਵਿਚ ਯਹੋਵਾਹ ਨੇ ਹੁਕਮ ਦਿੱਤਾ ਕਿ ‘ਜਿਨ੍ਹਾਂ ਦੇ ਦੇਉ ਯਾਰ ਹਨ’ ਜਾਂ ‘ਜਾਦੂਗਰ’ ਨੂੰ ‘ਵੱਟਿਆਂ ਨਾਲ ਮਾਰ ਸੁੰਟਿਆ’ ਜਾਵੇ (20:27)।

ਅਗਲੀਆਂ ਦੋ ਆਇਤਾਂ (20:7, 8) ਕਾਰਣ ਦੱਸਦੀਆਂ ਹਨ ਕਿ ਇਸਰਾਏਲੀਆਂ ਨੂੰ ਉਨ੍ਹਾਂ ਤੋਂ ਜਿਨ੍ਹਾਂ ਦੇ ਦੇਉ ਯਾਰ ਹਨ, ਮਦਦ ਮੰਗਣ ਦੀ ਮਨਾਹੀ ਕਿਉਂ ਸੀ। (1) ਉਨ੍ਹਾਂ ਲਈ ਆਪਣੇ ਆਪ ਨੂੰ ਪਵਿੱਤਰ ਕਰਨਾ ਜ਼ਰੂਰੀ ਸੀ। (2) ਉਨ੍ਹਾਂ ਲਈ ਪਵਿੱਤਰ ਰਹਿਣਾ ਜ਼ਰੂਰੀ ਸੀ। (3) ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ। (4) ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਮੇਰੀਆਂ ਬਿਧਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ (ਵੇਖੋ 11:44, 45; 18:2-5, 24-30; 20:22-26; ਕੂਚ 19:4-6; ਬਿਵਸਥਾ ਸਾਰ 7:6-11)।

ਆਇਤ 9. ਆਪਣੇ ਮਾਤਾ ਜਾਂ ਪਿਤਾ ਨੂੰ ਫਿਟਕਾਰ ਦੇਣਾ (ਵੇਖੋ 19:3)। ਆਪਣੀ ਮਾਤਾ ਜਾਂ ਪਿਤਾ ਦਾ ‘ਆਦਰ’ ਕਰਨਾ ਅਧਿਆਇ 19 ਵਿਚ ਮਿਲਣ ਵਾਲਾ ਪਹਿਲਾ ਸਪੱਸ਼ਟ ਹੁਕਮ ਹੈ। ਇਹ ਦਸਾਂ ਹੁਕਮਾਂ ਵਿੱਚੋਂ ਪੰਜਵਾਂ ਹੁਕਮ ਹੈ। ਇੱਥੋਂ ਇਸ ਦੀ ਮਹੱਤਤਾ ਦੀ ਗੱਲ ਤੇ ਇਸ ਤਰ੍ਹਾਂ ਨਾਲ ਜੋਰ ਦਿੱਤਾ ਗਿਆ ਕਿ ਪਰਮੇਸ਼ੁਰ ਨੇ ਕਿਹਾ ਕਿ ਜਿਹੜਾ ਆਪਣੇ ਪਿਓ ਯਾ ਆਪਣੀ ਮਾਂ ਨੂੰ ਫਿਟਕਾਰੇ ਸੋ ਜ਼ਰੂਰ ਵੱਡਿਆ ਜਾਵੇ! ਕਿਸੇ ਜੁਰਮ ਦੀ ਜਿਹੜਾ ਐਨਾ ‘ਛੋਟਾ’ ਲਗਦਾ ਹੈ, ਐਨੀ ‘ਵੱਡੀ’ ਸਜ਼ਾ ਕਿਉਂ ਦੱਸੀ ਗਈ? ਜਵਾਬ ਇਹ ਹੈ ਕਿ ਖੁਦਾ ਮਾਪਿਆਂ ਦਾ ਹੁਕਮ ਤੋੜਨ, ਜਾਂ ਅਪਰਾਧ ਕਰਨ ਨੂੰ ਛੋਟਾ ਅਪਰਾਧ ਨਹੀਂ ਮੰਨਦਾ। ਮਾਪਿਆਂ ਦੀ ਇੱਜਤ ਕਰਨਾ ਮਜ਼ਬੂਤ ਪਰਿਵਾਰ ਲਈ ਜ਼ਰੂਰੀ ਸੀ ਅਤੇ

ਮਜ਼ਬੂਤ ਪਰਿਵਾਰ ਇਕ ਮਜ਼ਬੂਤ ਅਤੇ ਪਰਮੇਸ਼ੁਰ ਦਾ ਭੈਅ ਮੰਨਣ ਵਾਲੇ ਸਮਾਜ ਲਈ ਜ਼ਰੂਰੀ ਸੀ। ਇਸ ਕਰਕੇ ਆਪਣੇ ਮਾਪਿਆਂ ਦਾ ਆਦਰ ਕਰਨ ਦੇ ਨਿਯਮ ਨੂੰ ਡੋੜਨ ਲਈ ਮੌਤ ਦੀ ਸਜ਼ਾ ਸਹੀ ਸੀ।

ਪਰਮੇਸ਼ੁਰ ਨੇ ਉਸ ਬੰਦੇ ਲਈ ਜਿਸ ਨੂੰ ਆਪਣੇ ਪਿਤਾ ਜਾਂ ਮਾਤਾ ਨੂੰ ਫਿਟਕਾਰ ਦੇਣ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਆਖਿਆ ਉਸ ਦਾ ਖੂਨ ਉਸ ਦੇ ਜ਼ਿੰਮੇ ਹੋਵੇ। (NIV ਵਿਚ ਹੈ ‘ਉਨ੍ਹਾਂ ਦਾ ਖੂਨ ਉਨ੍ਹਾਂ ਦੇ ਸਿਰ ਹੋਵੇ।’) 20: 11, 12, 13, 16, ਅਤੇ 27 ਅਜਿਹੇ ਹੀ ਵਾਕ ਮਿਲਦੇ ਹਨ। ਜੋਨ ਈ. ਹਾਰਟਲੇ ਨੇ ਕਿਹਾ, ਹੈ ‘‘ਇਸ ਛਾਰਮੂਲੇ ਦਾ ਮਤਲਬ ਇਹ ਹੈ ਕਿ ਦੋਸ਼ੀ ਮੌਤ ਦੀ ਸਜ਼ਾ ਦੇ ਯੋਗ ਹੈ ਅਤੇ ਉਹਨੂੰ ਸਜ਼ਾ ਦੇਣ ਵਾਲੇ ਦੋਸ਼ੀ ਦਾ ਖੂਨ ਵਹਾਉਣ ਦੀ ਕਿਸੇ ਵੀ ਜ਼ਿੰਮੇਵਾਰੀ ਤੋਂ ਮੁਕਤ ਸਨ।’’⁸

ਆਇਤ 10. ਵਿਭਚਾਰ ਕਰਨਾ (ਵੇਖੋ 18: 20)। ਅਗਲਾ ਪਾਪ ਜਿਸ ਦੀ ਸਜ਼ਾ ਮੌਤ ਹੈ, ਵਿਭਚਾਰ ਦੱਸਿਆ ਗਿਆ। ਇੱਥੋਂ ਦੱਸੇ ਗਏ ਮਾਮਲੇ ਵਿਚ ਉਹ ਮਨੁੱਖ ਜੋ ਕਿਸੇ ਹੋਰ ਮਨੁੱਖ ਦੀ ਵਹੁਟੀ ਨਾਲ ਯਾਰੀ ਕਰੇ ਹੈ। ਜਾਹਿਰ ਤੌਰ 'ਤੇ ਆਪਣੇ ਗੁਆਂਢੀ ਦੀ ਵਹੁਟੀ ਨਾਲ ਯਾਰੀ ਆਖਦਿਆਂ ਵਿਭਚਾਰ ਨੂੰ ਦੁਹਰਾਇਆ ਗਿਆ ਹੈ। ਇਸ ਪਾਪ ਦਾ ਦੋਸ਼ੀ ਕੋਈ ਵੀ ਵਿਅਕਤੀ ਉਸ ਅੰਰਤ ਦੇ ਨਾਲ ਜਿਹੇ ਨਾਲ ਉਹਨੇ ਵਿਭਚਾਰ ਕੀਤਾ ਜ਼ਰੂਰ ਵੱਡੇ ਜਾਣੇ ਸਨ।

ਮਾਤਾ ਪਿਤਾ ਦਾ ਆਦਰ ਕਰਨ ਸਬੰਧੀ ਹੁਕਮ ਪਰਿਵਾਰ ਦੇ ਢਾਂਚੇ ਦੀ ਰੱਖਿਆ ਲਈ ਬਣਾਇਆ ਗਿਆ ਸੀ। ਜਦ ਕਿ ਵਿਭਚਾਰ ਨਾ ਕਰਨ ਦਾ ਹੁਕਮ ਪਰਿਵਾਰ ਦੀ ਸੁੱਧਤਾ ਅਤੇ ਏਕਤਾ ਦੀ ਰਾਖੀ ਲਈ ਸੀ। ਇਸ ਮਾਮਲੇ ਵਿਚ ਅਤੇ ਅਗਲੇ ਦੋ ਮਾਮਲਿਆਂ ਵਿਚ ਪਾਪ ਭਰੇ ਸੈਕਸ ਸਬੰਧਾਂ ਵਿਚ ਸ਼ਾਮਿਲ ਦੋਹਾਂ ਧੀਂਗਾਂ ਨੂੰ ਮਾਰ ਦਿੱਤਾ ਜਾਣਾ ਸੀ।⁹

ਆਇਤਾਂ 11, 12. ਮਤਰਈ ਮਾਂ ਜਾਂ ਨੂੰਹ ਨਾਲ ਸੰਗ ਕਰਨਾ (ਵੇਖੋ 18: 8, 15)। ਮੌਤ ਦੀ ਸਜ਼ਾ ਦੇ ਯੋਗ ਅਪਰਾਧ ਸਿਰਫ ਵਿਭਚਾਰ ਨੂੰ ਹੀ ਨਹੀਂ ਮੰਨਿਆ ਜਾਂਦਾ ਸੀ, ਬਲਕਿ ਸਾਕ ਸਬੰਧੀਆਂ ਦੇ ਕੁਝ ਮਾਮਲਿਆਂ ਵਿਚ ਵੀ ਇਸ ਨੂੰ ਪਾਪ ਮੰਨਿਆ ਜਾਂਦਾ ਸੀ, ਖਾਸਕਰ ਆਪਣੇ ਪਿਛੇ ਦੀ ਤੀਵੰਹੀ (ਮਤਰਈ ਮਾਂ) ਜਾਂ ਆਪਣੀ ਨੂੰਹ ਨਾਲ ਸੰਗ ਕਰਨ ਨਾਲ ਕੀਤਾ ਗਿਆ ਪਾਪ। (ਜੇ ਕਿਸੇ ਨੇ ‘‘ਆਪਣੇ ਪਿਛੇ ਦੀ ਵਹੁਟੀ’’ ਨਾਲ ਸੰਗ ਕੀਤਾ ਤਾਂ ਇਹ ਉਸ ਵੱਲੋਂ ਆਪਣੇ ਪਿਤਾ ਦੀ ਬੇਇੱਜਤੀ ਕਰਨ ਦੇ ਬਗ਼ਬਾਰ ਸੀ, ਕਿਉਂ ਜੋ ਉਹ ਦੋਵੇਂ ਇਕ ਹੋ ਗਏ ਸਨ।)

ਹੋਰਨਾਂ ਸੰਸਕਰਣਾਂ ਵਿਚ, ਉਨ੍ਹਾਂ ਨੇ ਉਲਟੀ ਗੱਲ ਕੀਤੀ ਦਾ ਅਨੁਵਾਦ ਹੈ ‘‘ਉਨ੍ਹਾਂ ਨੇ ਗੋਤਰ-ਗਮਨ ਕੀਤਾ’’ (NRSV) ਅਤੇ ‘‘ਉਨ੍ਹਾਂ ਨੇ ਗਲਤ ਕੰਮ ਕੀਤਾ’’ (NIV)।¹⁰ ‘‘ਉਲਟੀ ਗੱਲ’’ ਲਈ ਇਬਰਾਨੀ ਸ਼ਬਦ (*thebel*, ਬੇਬੇਲ) ਦਾ ਅਰਥ ‘‘ਉਲਝਣ’’ ਜਾਂ ‘‘ਸੁਭਾਅ ਦਾ ਵਿਗਾੜ’’ ਹੈ।¹¹ ਨਥਾਨੀਅਲ ਮਿਕਲਮ ਨੇ ਕਿਹਾ ਹੈ ਕਿ ਇਸ ਵਾਕਖੰਡ ਦਾ ‘‘ਸਹੀ ਅਨੁਵਾਦ ਹੈ ... ‘ਉਨ੍ਹਾਂ ਨੇ ਗੈਰ ਕੁਦਰਤੀ ਗੱਲ ਕੀਤੀ।’’¹²

ਆਇਤ 13. ਸਮਲਿੰਗੀ ਵਿਹਾਰ ਕਰਨਾ (ਵੇਖੋ 18: 22)। ਅਧਿਆਇ 18 ਵਿਚ ਸਮਲਿੰਗੀ ਹੋਣ ਨੂੰ ਨਿਦਿਆ ਗਿਆ ਹੈ ਬਲਕਿ ਇੱਥੋਂ ਇਸ ਕੇਮ ਲਈ ਸਜ਼ਾ ਵੀ ਦੱਸੀ ਗਈ ਹੈ। ਇਸ ਤਰ੍ਹਾਂ ਨਾਲ ਸੰਭੋਗ ਕਰਨ ਵਾਲੇ ਦੋਹਾਂ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ ਕਿਉਂ ਜੋ ਉਨ੍ਹਾਂ ਨੇ ਮਾੜੀ ਗੱਲ (*tho'ebah*, ਬੋਏਬਾ) ਅਰਥਾਤ ‘‘ਘਿਨਾਉਣੀ ਗੱਲ’’ ਕੀਤੀ (NRSV; ESV)। ਸਮਲਿੰਗੀ ਗਤੀਵਿਧੀ ਨੂੰ ਪਾਪ ਹੀ ਨਹੀਂ ਬਲਕਿ ਮੌਤ ਦੀ ਸਜ਼ਾ ਦੇ ਯੋਗ ਅਪਰਾਧ ਵੀ ਮੰਨਿਆ ਗਿਆ।

ਆਇਤ 14. ਅੰਰਤ ਅਤੇ ਉਸ ਦੀ ਮਾਂ ਦੇ ਨਾਲ ਸੰਗ ਕਰਨਾ (ਵੇਖੋ 18: 17)। ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੇ ਸਬੰਧ ਵਿਚ ਸਾਕ ਸਬੰਧੀਆਂ ਵਿਭਚਾਰ ਜ਼ਿਣਸੀ ਸਬੰਧਾਂ ਦਾ ਇਕ ਹੋਰ ਮਾਮਲਾ ਵਹੁਟੀ ਨੂੰ ਉਸ ਦੀ ਮਾਂ ਸਣੇ ਵਿਆਹੁਣ ਵਾਲੇ ਮਨੁੱਖ ਦਾ ਹੈ। ਇਬਰਾਨੀ ਲਿਖਤ ਵਿਚ ਅਨੁਵਾਦ ਹੋਏ ਸ਼ਬਦ ਵਿਆਹਵੇ (*laqach*, ਲਾਕਾਬਖ) ਦਾ ਮੂਲ ਅਰਥ ‘‘ਲਵੇ’’ ਹੈ, ਇਸ ਕਰਕੇ ਇਸ ਹਵਾਲੇ ਦਾ

ਅਰਥ ਜੜ੍ਹੀ ਨਹੀਂ ਕਿ ਦੋ ਅੰਰਤਾਂ ਨਾਲ ਵਿਆਹ ਦੀ ਗੱਲ ਹੀ ਹੋਵੇ, ਬਲਕਿ ਸਿਰਫ਼ ਉਨ੍ਹਾਂ ਦੋਹਾਂ ਨਾਲ ਸੰਗ ਕਰਨਾ ਵੀ ਹੋ ਸਕਦਾ ਹੈ।

ਇਸ ਪਾਪ ਦੀ ਸਜ਼ਾ ਇਹ ਸੀ ਕਿ ਬਦਚਲਣੀ ਲਈ ਤਿੰਨਾਂ ਧਿਰਾਂ ਦੀ ਮੌਤ ਅੱਗ ਨਾਲ ਸਾੜੇ ਜਾਣ ਦੇ ਰਾਹੀਂ ਦੱਸੀ ਗਈ। ਸੰਭਵ ਹੈ ਕਿ ਇਹ ਦੱਸੀ ਧਿਰਾਂ ਦੇ ਪਬਰਾਅ ਨਾਲ ਹੋਣ ਵਾਲੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜੇ ਜਾਣ ਦੀ ਗੱਲ ਹੋਵੇ। ਇਨ੍ਹਾਂ ਅਪਰਾਧੀਆਂ ਨੂੰ ਸਜ਼ਾ ਦੱਸੇ ਜਾਣ ਦਾ ਕਾਰਣ ਇਹ ਯਕੀਨੀ ਬਨਾਉਣਾ ਸੀ ਕਿ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਕੋਈ ਖੋਟ ਜਾਂ ‘ਬੁਰਿਆਈ’ ਨਾ ਹੋ (NIV)।

ਆਇਤਾਂ 15, 16. ਪਸੂਗਮਨ ਕਰਨਾ (ਵੇਖੋ 18:23)। ਇਸ ਤੋਂ ਬਾਅਦ ਯਹੋਵਾਹ ਨੇ ਇਕ ਹੋਰ ਪਾਪ ਜਿਸ ਦੀ ਚਰਚਾ ਅਧਿਆਇ 18 ਵਿਚ ਕੀਤੀ ਗਈ ਹੈ, ਪਸੂਪੁਣੇ ਦੇ ਜੁਰਮ ਦੀ ਸਜ਼ਾ ਦੱਸੀ। ਜੇ ਕੋਈ ਮਨੁੱਖ ਪਸੂ ਨਾਲ ਸੰਗ ਕਰੇ ਤਾਂ ਉਹ ਜੜ੍ਹਰ ਵੱਡਿਆ ਜਾਏ ਅਤੇ ਪਸੂ ਨੂੰ ਭੀ ਵੱਡ ਸੁੱਟਣਾ (ਜੇ ਉਸਨੇ ਉਹਦੇ ਨਾਲ ਸੈਕਸ ਕੀਤਾ ਹੋਵੇ) ਜਾਂ ਜੇ ਕੋਈ ਤੀਵੰਹੀ ਕਿਸੇ ਪਸੂ ਦੇ ਅੱਗੋਂ ਆਵੇ (ਮੁੱਲ ਵਿਚ, ਲੇਟੇ) ਤਾਂ ਆਦਮੀ ਹੋਵੇ ਜਾਂ ਅੰਰਤ ਉਨ੍ਹਾਂ ਨੂੰ ਵੱਡ ਸੁੱਟਣਾ। ਪਸੂ ਨੂੰ ਭੀ ਵੱਡ ਦਿੱਤਾ ਜਾਵੇ।

ਇਨ੍ਹਾਂ ਜੁਰਮਾਂ ਦੀ ਸਜ਼ਾ ਮੌਤ ਦੱਸੀ ਗਈ ਪਰ ਮੌਤ ਦੋਣ ਦਾ ਢੰਗ ਆਮ ਤੌਰ 'ਤੇ ਨਹੀਂ ਦੱਸਿਆ ਗਿਆ। ਇਨ੍ਹਾਂ ਮਾਮਲਿਆਂ ਵਿਚ ਮੌਤ ਸੰਭਵ ਤੌਰ 'ਤੇ ਪਬਰਾਅ (ਵੇਖੋ 20:2) ਕੀਤੇ ਜਾਣ ਨਾਲ ਦਿੱਤੀ ਜਾਣੀ ਸੀ ਅਤੇ ਲਾਸ਼ਾਂ ਨੂੰ ਸਾੜ ਦਿੱਤਾ ਜਾਣਾ ਸੀ (ਵੇਖੋ ਯਹੋਸੁਆ 7:15, 25)।¹³

ਹੋਰਨਾਂ ਸਜ਼ਾਵਾਂ ਲਈ ਜੁਰਮ (20:17-21)

¹⁷ਅਤੇ ਜੇ ਕੋਈ ਮਨੁੱਖ ਆਪਣੀ ਭੈਣ ਆਪਣੇ ਪਿਉ ਦੀ ਧੀ ਯਾ ਆਪਣੀ ਮਾਂ ਦੀ ਧੀ ਨੂੰ ਲਿਆਵੇ ਅਤੇ ਉਸ ਦਾ ਨੰਗੇਜ਼ ਵੇਖੋ ਅਤੇ ਉਹ ਉਸ ਦਾ ਨੰਗੇਜ਼ ਵੇਖੇ ਤਾਂ ਇਹ ਸਰਮ ਦੀ ਗੱਲ ਹੈ। ਓਹ ਆਪਣੇ ਲੋਕਾਂ ਦੇ ਸਾਹਮਣੇ ਹੀ ਵੱਡੇ ਜਾਣ। ਉਸ ਨੇ ਆਪਣੀ ਭੈਣ ਦਾ ਨੰਗੇਜ਼ ਉਘਾੜਿਆ, ਸੋ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ ¹⁸ਅਤੇ ਜੇ ਕੋਈ ਮਨੁੱਖ ਰਿਤੁ ਵਾਲੀ ਤੀਵੰਹੀ ਨਾਲ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਉਸ ਨੇ ਉਸ ਦਾ ਸੰਬੰਧ ਖੁਲ੍ਹਾਵਾਇਆ, ਓਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ ¹⁹ਅਤੇ ਤੂੰ ਆਪਣੀ ਮਾਂ ਦੀ ਭੈਣ ਅਤੇ ਆਪਣੇ ਪਿਉ ਦੀ ਭੈਣ ਦਾ ਨੰਗੇਜ਼ ਨਾ ਉਘਾੜੀਂ ਕਿਉਂ ਜੋ ਉਹ ਆਪਣੇ ਸਾਕ ਨੂੰ ਉਘਾੜਣਾ ਹੈ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ ²⁰ਅਤੇ ਜੇ ਕੋਈ ਮਨੁੱਖ ਆਪਣੇ ਚਾਰੇ ਦੀ ਤੀਵੰਹੀ ਨਾਲ ਸੰਗ ਕਰੇ ਤਾਂ ਉਸ ਨੇ ਆਪਣੇ ਚਾਰੇ ਦਾ ਨੰਗੇਜ਼ ਉਘਾੜਿਆ। ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ, ਓਹ ਅੰਤਰੇ ਮਰਨਗੇ ²¹ਅਤੇ ਜੇ ਕੋਈ ਮਨੁੱਖ ਆਪਣੇ ਭਰਾ ਦੀ ਵਹੁਟੀ ਲਿਆਵੇ ਤਾਂ ਇਹ ਪਲੀਤ ਗੱਲ ਹੈ। ਉਸ ਨੇ ਆਪਣੇ ਭਰਾ ਦਾ ਨੰਗੇਜ਼ ਉਘਾੜਿਆ ਹੈ, ਓਹ ਅੰਤਰੇ ਰਹਿਣਗੇ।

ਹਰ ਜੁਰਮ ਦੀ ਸਜ਼ਾ ਮੌਤ ਨਹੀਂ ਸੀ। ਯਹੋਵਾਹ ਨੇ ਅੱਗੇ ਕਈ ਪਾਪਾਂ ਬਾਰੇ ਦੱਸਿਆ ਜਿਨ੍ਹਾਂ ਦੀ ਸਜ਼ਾ ਦਿੱਤੀ ਜਾਣੀ ਸੀ ਪਰ ਉਨ੍ਹਾਂ ਦੀ ਸਜ਼ਾ ਮੌਤ ਨਹੀਂ ਦੱਸੀ ਗਈ। ਇਨ੍ਹਾਂ ਅਪਰਾਧਾਂ ਦੇ ਨਤੀਜਿਆਂ ਲਈ ਨਿਯਮ ਇਹ ਹਨ, ‘‘ਇਹ ਸਰਮ ਦੀ ਗੱਲ ਹੈ,’’ ‘‘ਉਹ ਵੱਡੇ ਜਾਣ’’ ਅਤੇ ‘‘ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ’’ (20:17); ‘‘ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ’’ (20:18); ‘‘ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ’’ (20:19); ‘‘ਉਨ੍ਹਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਵੇ’’ ਅਤੇ ‘‘ਉਹ ਅੰਤਰੇ ਮਰਨਗੇ’’ (20:20); ‘‘ਉਹ ਅੰਤਰੇ ਰਹਿਣਗੇ (20:21)। ਅਜਿਹਾ ਲਗਦਾ ਹੈ ਕਿ ਜਿਨ੍ਹਾਂ ਅਪਰਾਧਾਂ ਦੀ ਸਜ਼ਾ ਮੌਤ ਨਹੀਂ ਸੀ, ਉਨ੍ਹਾਂ ਦੀ ਸਜ਼ਾ ਸਰਮ ਤੋਂ ਲੈ ਕੇ ਦੋਸ਼ ਨਿਕਾਲੇ ਤਕ ਵੱਖੋ-ਵੱਖ ਸੀ। ਕਈ ਵਾਰ ਪਾਪੀ ਨੂੰ ਉਸ ਦੋਸ਼ ਦੇ ਕਾਰਣ ਜਿਸ ਵਿਚ ਉਹ ਲੱਗਿਆ ਰਹਿੰਦਾ, ਸ਼ਰਮਿੰਦਾ ਕੀਤਾ ਜਾਂਦਾ; ਹੋਰਨਾਂ ਮਾਮਲਿਆਂ ਵਿਚ ਉਹ ‘‘ਅੰਤਰਾ’’ ਜਾਂ ‘‘ਬੇਅੱਲਾਦ’’ ਹੋ ਸਕਦਾ ਸੀ। ‘‘ਛੇਕੇ

ਜਾਣੁ' ਦਾ ਅਰਥ ਇਸਰਾਏਲੀ ਸਮਾਜ ਵਿੱਚੋਂ ਛੇਕੇ ਜਾਣਾ ਜਾਂ ਪਰਮੇਸ਼ੁਰ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਸਜ਼ਾ ਲਈ ਹੋ ਸਕਦਾ ਹੈ।

ਆਇਤ 17. ਭੈਣ ਜਾਂ ਮਤਰਈ ਭੈਣ ਨਾਲ ਸੰਗ (ਵੇਖੋ 18: 9)। ਇਸ ਲੜੀ ਵਿਚ ਦਿੱਤਾ ਗਿਆ ਪਹਿਲਾ ਪਾਪ ਜਾਂ ਅਪਰਾਧ ਕਿਸੇ ਦੇ ਆਪਣੀ ਭੈਣ (ਆਪਣੇ ਪਿਉਂ ਦੀ ਧੀ) ਜਾਂ ਆਪਣੀ ਮਤਰਈ ਭੈਣ (ਆਪਣੀ ਮਾਂ ਦੀ ਧੀ) ਨਾਲ ਸੰਗ ਕਰਨਾ ਹੈ। ਜਿਹੜਾ ਆਦਮੀ ਅਜਿਹਾ ਕਰਦਾ ਹੈ ਉਹਨੇ ਉਸ ਦਾ ਨੰਗੇਜ ਵੇਖ ਲਿਆ ਅਤੇ ਉਸ (ਅੱਗੜ) ਨੇ ਉਸ ਦਾ ਨੰਗੇਜ ਵੇਖ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੀ ਸਜ਼ਾ ਮੌਤ ਨਹੀਂ ਦਿੱਤੀ ਜਾਣੀ ਸੀ। ਫਿਰ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਕੰਮ ਸ਼ਰਮ ਦੀ ਗੱਲ ਮੰਨੀ ਜਾਣੀ ਸੀ। ਉਨ੍ਹਾਂ ਦੋਹਾਂ ਨੂੰ ਵੱਡੇ ਜਾਣ ਅਤੇ ਆਦਮੀ ਨੇ ਦੋਸ਼ ਝੱਲਣਾ ਸੀ, ਸ਼ਾਇਦ ਇਸ ਕਰਕੇ ਕਿ ਉਹ ਪਾਪ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸੀ।

ਇਸ ਆਇਤ ਵਿਚ ‘‘ਸਰਮ ਦੀ ਗੱਲ’’ ਦਾ ਅਨੁਵਾਦ ਇਬਰਾਨੀ ਸ਼ਬਦ *chesed* (ਚੇਸੇਡ) ਤੋਂ ਕੀਤਾ ਗਿਆ ਹੈ ਜਿਸਦਾ ਅਰਥ ਆਮ ਤੌਰ ਤੇ ‘‘ਨੇਮ ਦੀ ਵਫ਼ਾਦਾਰੀ’’ ਹੁੰਦਾ ਹੈ ਪਰ ਇੱਥੋਂ ਇਸ ਨੂੰ ਬੜੇ ਹੀ ਫਰਕ ਅਰਥ ਨਾਲ ਵਰਤਿਆ ਗਿਆ ਹੈ। ਸਟੀਫ਼ਨ ਕੇ. ਸੇਰਵੁਡ ਨੇ ਕਿਹਾ ਹੈ:

[ਲੇਖਕ] ਨੇ ਇਕ ਸ਼ਬਦ (*hesed*, ਹੇਸੇਡ) ਦੀ ਚੋਣ ਕੀਤੀ ਜਿਹੜਾ ਇਕ ਬੜੇ ਹੀ ਆਮ ਅਤੇ ਧਰਮਸ਼ਾਸਤਰੀ ਅਰਥ ਵਿਚ ਮਹੱਤਵਪੂਰਣ ਸ਼ਬਦ ਦਾ ਹਮਨਾਮ ਹੈ ਜਿਸ ਦਾ ਅਰਥ ਭਉ-ਕੁਭਉ ‘‘ਪਿਆਰੀ ਵਫ਼ਾਦਾਰੀ’’ ਹੈ। ਪਰ ਇੱਥੋਂ ਵਰਤੇ ਗਏ ਹਮਨਾਮ ਅਤੇ ਬਾਈਬਿਲ ਵਿਚ (*ਸਿਰਫ਼ ਇੱਕੋ ਹੋਰ ਥਾਂ ਕਹਾਉਤਾਂ* 14:34) ਦਾ ਅਰਥ ‘‘ਸਰਮ’’ ਹੈ। ਵਰਜਿਆ ਗਿਆ ਕੰਮ *hesed* ਦਾ ਉਲਟ ਹੈ ਜਾਂ *hesed* ਦੇ ਕਿਸੇ ਦੇ ਦਾਅਵੇ ਨੂੰ ਨਕਾਰਦਾ ਹੈ।¹⁴

ਆਇਤ 18. ਅੱਗੜ ਨਾਲ ਉਸ ਦੀ ਮਾਹਵਾਰੀ ਦੌਰਾਨ ਸੰਗ ਕਰਨਾ (ਵੇਖੋ 18: 19)। ਸੈਕਸ ਦਾ ਵਰਜਿਆ ਗਿਆ ਅਗਲਾ ਕੰਮ ਚਿੜ੍ਹ ਵਾਲੀ ਤੀਵੰਡੀ ਨਾਲ ਸੰਭੋਗ ਕਰਨ ਦਾ ਹੈ, ਅਜਿਹਾ ਕਾਰਜ ਹੈ ਜਿਸਦੀ ਮਨਾਹੀ 18: 19 ਵਿਚ ਵੀ ਕੀਤੀ ਗਈ। ਇਸ ਦੀ ਸਜ਼ਾ ਇਹੀ ਸੀ ਕਿ ਦੋਵੇਂ ਧਿਰ ਛੇਕੇ ਜਾਣ। ਆਰ. ਕੇ. ਹੈਰਿਸਨ ਵੱਲੋਂ ਇਸ ਸਜ਼ਾ ਨੂੰ ਪਰਮੇਸ਼ੁਰ ਵੱਲੋਂ ਛੇਕੇ ਜਾਣ ਦੇ ਅਰਥ ਵਜੋਂ ਸਮਝਿਆ ਗਿਆ।¹⁵ ਸੰਭਵ ਤੌਰ ਤੇ ਇਹ ਸਜ਼ਾ ਜਾਣ-ਬੁਝਣ ਕੇ ਨਿਯਮ ਤੋਨ ਵਾਲੇ ਲਈ ਸੀ। ਜੇ ਸੰਭੋਗ ਦੌਰਾਨ ਅੱਗੜ ਦੀ ਮਾਹਵਾਰੀ ਬਿਨਾਂ ਚਿਤਾਵਨੀ ਦੇ ਆ ਜਾਵੇ ਤਾਂ ਲਗਦਾ ਨਹੀਂ ਹੈ ਕਿ ਪਰਮੇਸ਼ੁਰ ਨੇ ਉਸ ਜੋੜੇ ਨੂੰ ‘‘ਛੇਕ ਦੇਣਾ’’ ਸੀ।

ਆਇਤਾਂ 19, 20. ਮਾਸੀ/ਭੂਆ ਨਾਲ ਸੰਗ (ਵੇਖੋ 18: 12–14)। ਇਸ ਤੋਂ ਬਾਅਦ ਪਰਮੇਸ਼ੁਰ ਨੇ ਆਪਣੀ ਮਾਸੀ ਨਾਲ ਸਰੀਰਕ ਸਬੰਧ ਬਨਾਉਣ ਵਾਲੇ ਮਨੁੱਖ ਦੀ ਸਜ਼ਾ ਦੱਸੀ। ਉਸ ਦੀ ਮਾਂ ਦੀ ਭੈਣ (ਮਾਸੀ) ਜਾਂ ਉਸ ਦੇ ਪਿਉਂ ਦੀ ਭੈਣ (ਭੂਆ) ਉਸ ਦੀ ਸਾਕ¹⁶ ਹੋਣੀ ਸੀ ਅਤੇ ਇਸ ਕਰਕੇ ਉਹ ਉਸ ਦੀ ਪਤਨੀ ਦੇ ਰੂਪ ਵਿਚ ਮੰਨੇ ਜਾਣ ਯੋਗ ਪਸੰਦ ਨਹੀਂ ਹੋਣੀ ਸੀ। ਜੇ ਕੋਈ ਆਪਣੇ ਚਾਚੇ ਦੀ ਤੀਵੰਡੀ ਨਾਲ ਸੌਂਵੇਂ ਤਾਂ ਉਹਨੇ ਆਪਣੇ ਚਾਚੇ ਦਾ ਨੰਗੇਜ ਉਘਾੜਿਆ। ਦੋਹਾਂ ਹੀ ਮਾਮਲਿਆਂ ਵਿਚ ਪਾਪ ਭਰੇ ਕਾਰਜ ਨੂੰ ਕਰਨ ਵਾਲੇ ਸਭਨਾਂ ਦਾ ਦੋਸ਼ ਉਨ੍ਹਾਂ ਦੇ ਜੁੰਮੇ ਹੋਣਾ ਸੀ; ਅਤੇ ਬਾਅਦ ਦੇ ਮਾਮਲੇ ਵਿਚ ਯਹੋਵਾਹ ਨੇ ਸਾਫ਼ ਕਰ ਦਿੱਤਾ ਕਿ ਇਹ ਅਪਰਾਧ ਕਰਨ ਵਾਲੇ ਜੋੜੇ ਨੇ ਆਂਤਰੇ ਮਰਨਾ ਸੀ। ਆਂਤਰੇ ਹੋਣ ਦੀ ਧਮਕੀ ਵਿਆਹ ਦੇ ਬਿਨਾਂ ਕਿਸੇ ਕੰਮ ਦੀ ਨਹੀਂ ਲਗਦੀ, ਇਸ ਲਈ ਇਹ ਮੰਨ ਲਿਆ ਜਾਵੇ ਕਿ ਇਹ ਧਮਕੀ ਉਸ ਹਾਲਤ ਵਿਚ ਸੀ ਜਿਸ ਵਿਚ ਕੋਈ ਆਦਮੀ ਆਪਣੇ ਮਾਸੜ ਜਾਂ ਚਾਚੇ ਦੀ ਪਤਨੀ ਨਾਲ ਵਿਆਹ ਕਰਕੇ ਗਲਤੀ ਕਰਦਾ ਹੈ।

ਆਇਤ 21. ਭਾਬੀ ਨਾਲ ਸੰਗ ਕਰਨਾ (ਵੇਖੋ 18: 16)। ਇਸ ਲੜੀ ਵਿਚ ਵਰਜਿਆ ਗਿਆ ਆਖਰੀ ਕੰਮ ਆਪਣੇ ਭਰਾ ਦੀ ਵਹੁਟੀ (ਆਪਣੀ ਭਾਬੀ) ਨਾਲ ਸੰਗ ਕਰਨਾ ਹੈ। ਫੇਰ, ਲਗਦਾ ਹੈ

ਕਿ ਇਥੇ ਵਰਜੇ ਗਏ ਵਿਆਹ ਦੇ ਸਬੰਧ ਦੀ ਗੱਲ ਹੈ। ਆਪਣੀ ਭਾਬੀ ਨੂੰ ਆਪਣੀ ਪਤਨੀ ਬਨਾਉਣ ਦਾ ਕੰਮ ਹੀ ਆਪਣੇ ਆਪ ਵਿਚ ਪਲੀਤ ਗੱਲ (ਭਾਵ ਅਸੁਧ ਕੰਮ) ਦੱਸਿਆ ਗਿਆ ਹੈ। ਇਸ ਕੰਮ ਦੀ ਸਜ਼ਾ, “ਆਪਣੇ ਚਾਰੇ ਦੀ ਪਤਨੀ ਰੱਖਣ ਦੀ ਸਜ਼ਾ ਵਾਂਗ ਹੀ ਗੰਭੀਰ ਮਸਲਾ ਹੈ: ਉਹ ਔਂਤਰੇ ਰਹਿਣਗੇ। ਸੰਭਵ ਹੈ ਕਿ 20:20 ਦੇ ਵਾਕਖੰਡ ਵਾਂਗ ਹੀ, ਇਸ ਵਾਕਖੰਡ ਦਾ ਅਰਥ ਹੈ ਕਿ ਉਹ ਵਿਆਹ ਤਾਂ ਕਰ ਸਕਦੇ ਹਨ ਪਰ ਰਹਿਣਗੇ ਬੇਐਲਾਦ।”¹⁷

ਅਧਿਆਇ 18 ਵਿਚ ਜਿਨ੍ਹਾਂ ਜਿਣਸੀ ਪਾਪਾਂ ਦੀ ਗੱਲ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਜਿਆਦਾਤਰ ਪਾਪਾਂ ਦੀ ਗੱਲ ਇਸ ਅਧਿਆਇ ਵਿਚ ਕੀਤੀ ਗਈ ਹੈ, ਪਰ ਕਈਆਂ ਦੀ ਨਹੀਂ। ਇਸਰਾਏਲੀਆਂ ਨੇ ਉਨ੍ਹਾਂ ਪਾਪਾਂ ਲਈ ਕੀ ਕਰਨਾ ਸੀ ਜਿਨ੍ਹਾਂ ਦੀ ਸਜ਼ਾ ਨਹੀਂ ਦੱਸੀ ਗਈ ਸੀ? ਸੰਭਵ ਹੈ ਕਿ ਇਸ ਅਧਿਆਇ ਵਿਚਲੇ ਮਾਮਲੇ ਨਮੂਨੇ ਲਈ ਦਿੱਤੇ ਗਏ ਸਨ। ਜੇ ਕੋਈ ਜਿਣਸੀ ਪਾਪ ਕਰਦਾ ਤਾਂ ਉਸ ਦੀ ਸਜ਼ਾ ਇਸ ਤੋਂ ਠਹਿਰਾਈ ਜਾਣੀ ਸੀ ਕਿ ਉਸ ਦਾ ਪਾਪ ਉਨ੍ਹਾਂ ਪਾਪਾਂ ਦੇ ਕਿੰਨਾਂ ਕਰੀਬ ਸੀ ਜਿਨ੍ਹਾਂ ਲਈ ਸਾਫ਼-ਸਾਫ਼ ਸਜ਼ਾ ਦੱਸੀ ਗਈ ਸੀ।

ਪਰਮੇਸ਼ੁਰ ਦੇ ਨਿਯਮਾਂ ਨੂੰ ਮੰਨਣ ਦੀ ਤਾਜ਼ਨਾ (20:22-27)

²²ਸੇ ਤੁਸਾਂ ਮੇਰੀਆਂ ਸਭਨਾਂ ਬਿਧਾਂ ਅਤੇ ਮੇਰਿਆਂ ਸਭਨਾਂ ਨਿਆਵਾਂ ਨੂੰ ਮੰਨਕੇ ਪੂਰਾ ਕਰਨਾ ਭਈ ਉਹ ਦੇਸ਼ ਜਿਸ ਦੇ ਵਿੱਚ ਵੱਸਣ ਲਈ ਮੈਂ ਤੁਹਾਨੂੰ ਲਿਜਾਂਦਾ ਹਾਂ ਤੁਹਾਨੂੰ ਉਗਲੱਛ ਨਾ ਦੇਵੇ²³ਅਤੇ ਜਿਹੜੇ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਉਸ ਜਾਤ ਦੀਆਂ ਸੀਤਾਂ ਦੇ ਅਨੁਸਾਰ ਤੁਸਾਂ ਨਾ ਤੁਰਨਾ ਕਿਉਂ ਜੋ ਉਨ੍ਹਾਂ ਨੇ ਤਾਂ ਏਹ ਸੌਭੇ ਗੱਲਾਂ ਕੀਤੀਆਂ ਅਤੇ ਇਸ ਲਈ ਉਹ ਮੈਨੂੰ ਮਾੜੇ ਲੱਗੇ²⁴ਪਰ ਮੈਂ ਤੁਹਾਨੂੰ ਆਖਿਆ ਹੈ, ਤੁਸੀਂ ਉਨ੍ਹਾਂ ਦਾ ਦੇਸ਼ ਰੱਖੋਗੇ ਅਤੇ ਮੈਂ ਉਸ ਦੇ ਰੱਖਣ ਦੇ ਲਈ ਤੁਹਾਨੂੰ ਦਿਆਂਗਾ, ਇੱਕ ਅਜੇਹਾ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਸ ਨੇ ਹੋਰਨਾਂ ਲੋਕਾਂ ਤੋਂ ਤੁਹਾਨੂੰ ਵੱਖਰੇ ਕੀਤਾ²⁵ਸੇ ਤੁਸਾਂ ਸੁਧੁ ਅਤੇ ਅਸੁਧੁ ਪਸੂ ਦੇ ਵਿੱਚ ਅਤੇ ਅਸੁਧੁ ਅਤੇ ਸੁਧੁ ਪੰਛੀਆਂ ਦੇ ਵਿੱਚ ਭੇਦ ਰੱਖਣਾ ਅਤੇ ਤੁਸਾਂ ਪਸੂ ਯਾ ਪੰਛੀ, ਯਾ ਕਿਸੇ ਪ੍ਰਕਾਰ ਦੇ ਜੀਵ ਕਰਕੇ ਜੋ ਧਰਤੀ ਉੱਤੇ ਧਿਸਰਦਾ ਹੈ ਜੋ ਮੈਂ ਤੁਹਾਡੇ ਕੋਲੋਂ ਅਸੁਧੁ ਸਮਝ ਕੇ ਵੱਖਰਾ ਕੀਤਾ ਮਾੜੇ ਨਾ ਬਣਨਾ²⁶ਅਤੇ ਤੁਸੀਂ ਮੇਰੇ ਅੱਗੇ ਪਵਿੱਤਰ ਹੋਵੋ ਕਿਉਂ ਜੋ ਮੈਂ ਪਵਿੱਤਰ ਹਾਂ ਅਤੇ ਆਪਣੇ ਬਣਾਉਣ ਲਈ ਮੈਂ ਤੁਹਾਨੂੰ ਹੋਰਨਾਂ ਲੋਕਾਂ ਤੋਂ ਵੱਖਰੇ ਕੀਤਾ।²⁷ਨਾਲੇ ਮਨੁੱਖ ਯਾ ਤੀਵੰਡੀ ਜਿਸ ਦਾ ਦੇਉ ਯਾਰ ਹੈ ਯਾਂ ਜਾਦੂਗਰ ਹੈ ਜ਼ਰੂਰ ਵੱਡੀ ਜਾਵੇ, ਓਹ ਉਨ੍ਹਾਂ ਨੂੰ ਵੱਟਿਆਂ ਨਾਲ ਮਾਰ ਸੁੱਟਣ, ਉਨ੍ਹਾਂ ਦਾ ਖੂਨ ਉਨ੍ਹਾਂ ਦੇ ਜੰਮੇ ਹੋਵੇ।

ਅਧਿਆਇ ਅਤੇ ਪਰਮੇਸ਼ੁਰ ਦੇ ਨਿਯਮਾਂ ਦਾ ਇਹ ਭਾਗ ਇਸਰਾਏਲੀਆਂ ਨੂੰ ਉਨ੍ਹਾਂ ‘‘ਸਭ’’ ਨਿਯਮਾਂ ਨੂੰ ਮੰਨਣ ਦੀ ਤਾਜ਼ਨਾ ਨਾਲ ਖਤਮ ਹੁੰਦਾ ਹੈ ਜਿਹੜੇ ਖੁਦਾ ਨੇ ਉਨ੍ਹਾਂ ਨੂੰ ਦਿੱਤੇ ਸਨ। ਇਸ ਵਿਚ ਇਸਰਾਏਲੀਆਂ ਵੱਲੋਂ ਉਨ੍ਹਾਂ ਨਿਯਮਾਂ ਨੂੰ ਮੰਨੇ ਜਾਣ ਦੀ ਰਟ ਵੀ ਹੈ ਤਾਂ ਜੋ ਇਹ ਲੋਕ ਪਰਮੇਸ਼ੁਰ ਦੀ ਪਵਿੱਤਰ ਕੌਮ ਵਜੋਂ ਆਪਣੀ ਭੁਗਿਕਾ ਨੂੰ ਨਿਭਾ ਸਕਣ।

18 ਤੋਂ 20 ਤਕ ਸਾਰੇ ਅਧਿਆਇ ਯਹੋਵਾਹ ਦੇ ਇਸ ਐਲਾਨ ਨਾਲ ਸ਼ੁਰੂ ਹੁੰਦੇ ਹਨ ਕਿ ਉਹ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਇਕ ਸੰਦੇਸ਼ ਦੇ ਰਿਹਾ ਸੀ (18: 1, 2; 19: 1, 2; 20: 1, 2)। ਅਗਲੇ ਅਧਿਆਇ ਵਿਚ ਪਰਮੇਸ਼ੁਰ ਨੇ ਮੂਸਾ ਦੇ ਰਾਹੀਂ ‘‘ਜਾਜਕਾਂ’’ ਨੂੰ ਸੰਦੇਸ਼ ਦਿੱਤਾ (21: 1)। ਇਸ ਤੋਂ ਅਗਲੇ ਅਧਿਆਇਆਂ ਵਿਚ ਵੀ ਉਹ ਨਿਯਮ ਹਨ ਜਿਹੜੇ ਮੁੱਖ ਤੌਰ 'ਤੇ ਯਾਜਕਾਂ ਨੂੰ ਦਿੱਤੇ ਗਏ ਸਨ। ਇਸ ਕਰਕੇ ਅਧਿਆਇ 20 ਦੇ ਆਖਰੀ ਹਿੱਸੇ ਨੂੰ ਨਾ ਸਿਰਫ ਉਸ ਅਧਿਆਇ ਦੇ ਸਾਰ ਵਜੋਂ ਬਲਕਿ ਇਨ੍ਹਾਂ ਤਿੰਨਾਂ ਅਧਿਆਇਆਂ ਦੇ ਸਾਰ ਅਤੇ ਸਿਖਰ ਵਜੋਂ ਵੀ ਸਮਝਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਉਹ ਨਿਯਮ ਹਨ ਜਿਹੜੇ ਕੌਮ ਦੀ ਧਾਰਮਿਕ, ਨੈਤਿਕ ਅਤੇ ਇਖਲਾਕੀ ਜ਼ਿੰਦਗੀ ਨੂੰ

ਚਲਾਉਣ ਵਾਲੇ ਸਨ। ਆਇਤਾਂ 22 ਤੋਂ 26 ਯਹੋਵਾਹ ਦੇ ਉਸ ਉਪਦੇਸ਼ ਨਾਲ ਜੁੜੀ ਇਕ ਤਰ੍ਹਾਂ ਦੀ ਸਮੀਖਿਆ, ਸਾਰ ਅਤੇ ਅਪੀਲ ਹਨ ਜਿਹੜਾ ਉਹਨੇ ਆਪਣੇ ਲੋਕਾਂ ਨੂੰ ਹੁਣੇ ਹੁਣੇ ਦਿੱਤਾ ਸੀ। ਇਹ ਆਇਤਾਂ ਇਸਰਾਏਲ ਦੇ ਪਵਿੱਤਰਤਾਈ ਦੇ ਟੀਚੇ ਨੂੰ ਵਿਖਾਉਂਦੀਆਂ ਹਨ। ਇਹ ਉਨ੍ਹਾਂ ਤਿੰਨ ਜਿੰਮੇਵਾਰੀਆਂ ਬਾਰੇ ਦੱਸਦੀਆਂ ਹਨ ਹੈ ਜਿਹੜੀਆਂ ਇਸ ਟੀਚੇ ਨੂੰ ਹਾਸਲ ਕਰਨ ਲਈ ਕੌਮ ਨੂੰ ਮਿਲਣੀਆਂ ਸਨ।

ਆਇਤ 22. ਕੌਮ ਦੀ ਜਿੰਮੇਵਾਰੀ, ਸਭ ਤੋਂ ਪਹਿਲਾਂ ਉਨ੍ਹਾਂ ਸਭਨਾਂ ਹੁਕਮਾਂ ਨੂੰ ਮੰਨਕੇ ਪੂਰਾ ਕਰਨਾ ਸੀ ਜਿਹੜੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੇ ਸਨ। ਜੇ ਉਹ ਉਨ੍ਹਾਂ ਨਿਯਮਾਂ ਨੂੰ ਮੰਨਣ ਵਿਚ ਨਾਕਾਮ ਰਹਿੰਦੇ ਤਾਂ ਉਸ ਦੇਸ ਨੇ ਜਿਸ ਦੇ ਵਿਚ ਵੱਸਣ ਲਈ¹⁸ ਯਹੋਵਾਹ ਉਨ੍ਹਾਂ ਨੂੰ ਲਿਜਾਣਾ ਸੀ, ਉਨ੍ਹਾਂ ਨੂੰ ਉਗਲੱਛ ਦੇਣਾ ਸੀ ਭਾਵ ਉਨ੍ਹਾਂ ਨੂੰ ਨਕਾਰ ਦੇਣਾ ਸੀ। ਉਨ੍ਹਾਂ ਨੂੰ ਦੇਸ ਵਿੱਚੋਂ ਉਵੇਂ ਹੀ ਕੱਢ ਦਿੱਤਾ ਜਾਣਾ ਸੀ ਜਿਵੇਂ ਉਹ ਉਸ ਵਿੱਚੋਂ ਦੂਜੀਆਂ ਕੌਮਾਂ ਨੂੰ ਕੱਢਣ ਵਾਲੇ ਸਨ।

ਆਇਤਾਂ 23, 24. ਇਸਰਾਏਲੀਆਂ ਦੀ ਦੂਜੀ ਜਿੰਮੇਵਾਰੀ ਦਾ ਪਤਾ ਪਹਿਲੀ ਵਾਲੀ ਵਿੱਚੋਂ ਹੀ ਮਿਲਦਾ ਸੀ। ਉਨ੍ਹਾਂ ਨੇ ਇਹ ਯਕੀਨੀ ਬਨਾਉਣਾ ਸੀ ਕਿ ਉਹ ਉਸ ਦੇਸ ਦੇ ਲੋਕਾਂ ਦੀਆਂ ਰੀਤਾਂ ਦੇ ਅਨੁਸਾਰ ਨਾ ਕਰਨ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਅੱਗੋਂ ਕੱਢਣਾ ਸੀ। ਇਸਰਾਏਲ ਦੇ ਲੋਕਾਂ ਨੇ ਕਨਾਨੀਆਂ ਦੀਆਂ ਘਿਨਾਉਣੀਆਂ ਰੀਤਾਂ ਤੋਂ ਦੂਰ ਰਹਿਣਾ ਸੀ ਜੋ ਪਰਮੇਸ਼ੁਰ ਨੂੰ ਮਾੜੀਆਂ ਲਗਦੀਆਂ ਸਨ।

ਜਿਹੜਾ ਦੇਸ ਉਨ੍ਹਾਂ ਨੂੰ ਮਿਲਣ ਵਾਲਾ ਸੀ ਉਹ ਵਧੀਆ ਜ਼ਮੀਨ, ਭਾਵ ਉਪਜਾਊ ਜ਼ਮੀਨ ਸੀ ਜਿੱਥੇ ਦੁੱਧ ਅਤੇ ਸਹਿਦ ਵਗਦਾ ਸੀ। ਇਸ ਦਾ ਅਰਥ ਇਹ ਸੀ ਕਿ ਇਸਰਾਏਲੀਆਂ ਦੀ ਸੁਕਰਗਜ਼ਾਰੀ ਹੁਕਮ ਮੰਨਣ ਵਿਚ ਵਿਖਾਈ ਜਾਣੀ ਚਾਹੀਦੀ ਸੀ। ਉਨ੍ਹਾਂ ਦਾ ਭਵਿੱਖ ਉਸ ਚੰਗੀ ਜ਼ਮੀਨ ਨਾਲ ਜੁੜਿਆ ਸੀ ਜਿੱਥੇ ਉਨ੍ਹਾਂ ਨੇ ਵੱਸਣਾ ਸੀ। ਜੇ ਉਹ ਉਨ੍ਹਾਂ ਲੋਕਾਂ ਦੀਆਂ ਰੀਤਾਂ ਨੂੰ ਅਪਨਾ ਲੈਂਦੇ ਜਿਹੜੇ ਪਹਿਲਾਂ ਉੱਥੇ ਰਹਿੰਦੇ ਸਨ, ਤਾਂ ਉਨ੍ਹਾਂ ਨੂੰ ਉਸ ਦੇਸ ਦੀਆਂ ਚੰਗੀਆਂ ਚੀਜ਼ਾਂ ਮਿਲਣੋਂ ਬੰਦ ਹੋ ਜਾਣੀਆਂ ਸਨ ਅਤੇ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਜਾਣਾ ਸੀ।

ਆਇਤ 25. ਇਸਰਾਏਲੀਆਂ ਉੱਤੇ ਲਾਈ ਗਈ ਤੀਜੀ ਜਿੰਮੇਵਾਰੀ ਸ਼ੁੱਧ ਅਤੇ ਅਸ਼ੁੱਧ ਪਸੂ ਦੇ ਵਿੱਚ ... ਭੇਦ ਰੱਖਣਾ ਸੀ। ਲੋਕਾਂ ਨੇ ਇਹ ਧਿਆਨ ਰੱਖਣਾ ਸੀ ਕਿ ਅਸ਼ੁੱਧ ਪ੍ਰਾਣੀਆਂ ਨੂੰ ਸਵੀਕਾਰ ਕਰਕੇ ਉਹ ਆਪਣੇ ਆਪ ਨੂੰ ਅਸ਼ੁੱਧ ਨਾ ਹੋਣ ਦੇਣ ਜਿਸ ਨਾਲ ਮਾੜੇ ਬਣ ਜਾਣ। ਇਹ ਹੁਕਮ ਸਾਫ਼ ਤੌਰ ਤੋਂ ਕਿਤਾਬ ਵਿਚ ਦਿੱਤੇ ਪਹਿਲੇ ਨਿਯਮਾਂ ਨਾਲ ਸਬੰਧਿਤ ਹੈ; ਇਹ ਇਸ ਸਚਿਅਤਾਈ ਦਾ ਸੁਝਾਅ ਦਿੰਦਾ ਹੈ ਕਿ ਪਰਮੇਸ਼ੁਰ ਇਸਰਾਏਲੀਆਂ ਤੋਂ ਰੀਤਾਂ ਅਤੇ ਨੈਤਿਕਤਾ ਦੇ ਸਬੰਧ ਵਿਚ ਵੱਖਰੇ ਬਣਨ ਦੀ ਇੱਛਾ ਰੱਖਦਾ ਸੀ। ‘ਸ਼ੁੱਧ ਅਤੇ ਅਸ਼ੁੱਧ ਦੇ ਵਿਚ ਭੇਦ’ ਦਾ ਜਿਕਰ ਰੂਪਕ ਵੀ ਦਿੰਦਾ ਹੈ ਜੋ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਲੋਕਾਂ ਦੇ ਸੰਸਾਰ ਵਿਚ ਜਿਹੜੇ ਪਾਪ ਭਰੀਆਂ ਰੀਤਾਂ ਦੇ ਕਾਰਣ ‘‘ਅਸ਼ੁੱਧ’’ ਸਨ, ਇਕ ਵੱਖਰੇ ਲੋਕ, ਭਾਵ ‘‘ਸ਼ੁੱਧ’’ ਲੋਕ ਬਣਨ ਲਈ ਸੱਦਿਆਂ।

ਆਇਤ 26. ਜੇ ਇਸਰਾਏਲੀ ਇਨ੍ਹਾਂ ਜਿੰਮੇਵਾਰੀਆਂ ਨੂੰ ਪੂਰਾ ਕਰ ਲੈਂਦੇ ਤਾਂ ਉਨ੍ਹਾਂ ਨੇ ਕੌਮ ਲਈ ਪਰਮੇਸ਼ੁਰ ਦੇ ਮਕਸਦ ਨੂੰ ਪਾ ਲੈਣਾ ਸੀ। ਉਹਨੇ ਉਨ੍ਹਾਂ ਨੂੰ ਚੁਲਿਆ ਕਿ ਪਵਿੱਤਰ ਹੋਵੇ ਭਾਵ ਦੂਜੇ ਲੋਕਾਂ ਤੋਂ ਵੱਖਰੇ ਹੋਣ। ਉਨ੍ਹਾਂ ਨੇ ਯਹੋਵਾਹ ਨਾਲ ਆਪਣੇ ਸਬੰਧ ਵਿਚ, ਯਹੋਵਾਹ ਦੀ ਬੰਦਰੀ ਵਿਚ, ਅਤੇ ਜੀਣ ਦੇ ਆਪਣੇ ਢੰਗ ਵਿਚ ਨਿਰਾਲੇ ਹੋਣਾ ਸੀ। ਲੇਵੀਆਂ ਦੀ ਪੋਥੀ ਦੇ ਪਿਛਲੇ ਅਧਿਆਇਆਂ ਵਿਚ ਮਿਲਣ ਵਾਲੇ ਆਦੇਸ਼ਾਂ ਵਿਚ ਟੀਚਾ ਪਵਿੱਤਰਤਾਈ ਦਾ ਹੀ ਹੈ।

ਆਇਤ 27. ਇਹ ਅਧਿਆਇ ਇਕ ਹੁਕਮ ਦੇ ਨਾਲ ਖਤਮ ਹੁੰਦਾ ਹੈ ਜੋ ਚਿਤਾਵਨੀ ਦਾ ਕੰਮ ਕਰਦਾ ਹੈ। ਪਹਿਲਾਂ ਯਹੋਵਾਹ ਨੇ ਆਖਿਆ ਸੀ ਕਿ ਉਨ੍ਹਾਂ ਨੂੰ ‘‘ਜਿਨ੍ਹਾਂ ਦੇ ਦੇਉ ਯਾਰ ਹਨ’’ ਜਾਂ ‘‘ਜਾਦੂਗਰਾਂ’’ ਨੂੰ ‘‘ਵੌਡਿਆ’’ ਜਾਵੇ (20:6)। ਇੱਥੋਂ ਉਹਨੇ ਇਸਰਾਏਲੀਆਂ ਨੂੰ ਝੂਠੇ ਧਾਰਮਿਕ ਆਗੂਆਂ ਤੋਂ ਅਗਵਾਈ ਨਾ ਲੈਣ ਦਾ ਹੁਕਮ ਦਿੰਦਿਆਂ ਇਸ ਦੇ ਨਾਲ ਮੇਲ ਖਾਂਦੀ ਸਜ਼ਾ ਦੱਸੀ। ਉਹਨੇ ਅਖਿਆ ਕਿ ਮਨੁਖ ਯਾ ਤੀਵੰਂ ਜਿਸ ਦਾ ਦੇਉ ਯਾਰ ਹੈ ਯਾਂ ਜਾਦੂਗਰ ਹੈ ਜਰੂਰ ਵੱਡੀ ਜਾਵੇ। ਇਹ

ਬਿਵਸਥਾ ਸਾਰ 13:5, ਨਾਲ ਮੇਲ ਖਾਂਦਾ ਹੈ ਜੋ ਦੱਸਦਾ ਹੈ ਕਿ ਝੂਠੇ ਨਥੀਆਂ ਨੂੰ ਮਾਰ ਦਿੱਤਾ ਜਾਵੇ।

ਆਇਟ 27 ਬੇਤੁਕੀ ਲਗ ਸਕਦੀ ਹੈ, ¹⁹ ਪਰ ਇਹ ਅਧਿਆਇ ਦੇ ਮੁੱਖ ਵਿਸ਼ੇ ਨੂੰ ਯਾਦ ਕਰਵਾਉਣ ਨਾਲ ਖਤਮ ਹੁੰਦੀ ਹੈ ਕਿ ਜਿਹੜੇ ਜਾਣ-ਬੁੱਝ ਕੇ ਅਤੇ ਤਾਂਘੜ ਕੇ ਪਰਮੇਸ਼ੁਰ ਅੱਗੇ ਬਗਾਵਤ ਕਰਦੇ ਹਨ ਅਤੇ ਉਸ ਦੇ ਨਿਯਮਾਂ ਨੂੰ ਤੋੜਦੇ ਸਨ, ਉਨ੍ਹਾਂ ਨੂੰ ਸਜ਼ਾ ਮਿਲਣੀ ਸੀ ਅਤੇ ਉਨ੍ਹਾਂ ਦੀ ਸਜ਼ਾ ਮੌਤ ਹੋ ਸਕਦੀ ਸੀ।

ਪ੍ਰਾਰੰਗਿਕਤਾ

ਜੁਰਮ ਅਤੇ ਸਜ਼ਾ (ਅਧਿਆਇ 20)

ਕ੍ਰਾਈਮ ਐੰ� ਪਨਿਸਮੈਂਟ ਰੂਸੀ ਲੇਖਕ ਡਾਇਓਡੇਰ ਦੇਸਤੇਏਵਸਕੀ ਵੱਲੋਂ ਲਿਖੇ ਗਏ ਅਤੇ 1866 ਵਿਚ ਛਪੇ ਮਸ਼ਹੂਰ ਨਾਵਲ ਦਾ ਨਾਂ ਹੈ। ਇਹੀ ਸ਼ਬਦ ਲੇਵੀਆਂ ਦੀ ਪੋਥੀ 20 ਦੇ ਵੱਡੇ ਵਿਸ਼ੇ ਦੀ ਅਤੇ ਪੂਰੀ ਬਾਈਬਲ ਦੀ ਭਲਕ ਦਿੰਦੇ ਹਨ। ਅਧਿਆਇ (ਅਤੇ ਪਵਿੱਤਰ ਲਿਖਤ ਦਾ ਪੂਰਾ ਸੰਦਰਭ) ਇਸ ਵਿਸ਼ੇ ਤੇ ਕੀ ਸਿਖਾਉਂਦਾ ਹੈ?

ਪਹਿਲਾ, ਜੁਰਮ ਸਜ਼ਾ ਦਾ ਕਾਰਣ ਬਣਦਾ ਹੈ। ਲੇਵੀਆਂ ਦੀ ਪੋਥੀ 20 ਸਾਨੂੰ ਦੱਸਦਾ ਹੈ ਕਿ ਇਸਰਾਏਲੀਆਂ ਦੇ ਜੁਰਮ ਸਜ਼ਾ ਦਾ ਕਾਰਣ ਬਣੇ। ਲੇਵੀਆਂ ਦੀ ਪੋਥੀ 18 ਅਤੇ 19 ਵਿਚ ਇਸਰਾਏਲੀਆਂ ਨੂੰ ਜੋ ਜੋ ਕਰਨ ਅਤੇ ਜੋ ਜੋ ਕਰਨ ਤੋਂ ਵਰਜਿਆ ਗਿਆ, ਉਹ ਸਭ ਦੱਸਦਿਆਂ ਹੁਕਮ ਹਨ। ਫਿਰ ਅਧਿਆਇ 20 ਦੱਸਦਾ ਹੈ ਕਿ ਉਨ੍ਹਾਂ ਨਿਯਮਾਂ ਨੂੰ ਤੋੜਨ ਵਾਲਿਆਂ ਨਾਲ ਕੀ ਕੀਤਾ ਜਾਵੇ: ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

ਪੂਰੀ ਬਾਈਬਲ ਵਿਚ ਮਿਲਦਾ ਹੈ ਕਿ ਪਰਮੇਸ਼ੁਰ ਨੇ ਉਸ ਦਾ ਪਾਪ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ। ਉਦਾਹਰਣ ਲਈ ਆਦਮ ਅਤੇ ਹੱਡਾ ਨੇ ਪਾਪ ਕੀਤਾ ਅਤੇ ਉਨ੍ਹਾਂ ਨੂੰ ਬਾਗ ਵਿੱਚੋਂ ਕੱਢ ਦਿੱਤਾ ਗਿਆ। ਨੁਹ ਦੇ ਸਮੇਂ ਵਿਚ ਸੰਸਾਰ ਦੁਸ਼ਟ ਹੋ ਗਿਆ ਅਤੇ ਪਰਮੇਸ਼ੁਰ ਨੇ ਇਸ ਉੱਤੇ ਤਬਾਹੀ ਲਿਆਂਦੀ। ਬਾਅਦ ਵਿਚ ਇਸਰਾਏਲੀ ਪਰਮੇਸ਼ੁਰ ਤੋਂ ਮੁੱਕਰਦੇ ਰਹੇ ਅਤੇ ਉਹਨੇ ਉਸ ਕੌਮ ਨੂੰ ਗੁਲਾਮੀ ਵਿਚ ਘੱਲ ਦਿੱਤਾ। ਇਨ੍ਹਾਂ ਉਦਾਹਰਣਾਂ ਤੋਂ ਸਾਨੂੰ ਪਤਾ ਲਗਦਾ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਦੇ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲੇਗੀ। ਬਾਈਬਲ ਦੱਸਦੀ ਹੈ, ‘‘ਜਾਣੋ ਭਈ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ’’ (ਗਿਣਤੀ 32:23), ਅਤੇ ‘‘ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਚੇਗਾ ਵੀ’’ (ਗਲਾਤੀਆਂ 6:7)।

ਦੂਜਾ, ਸਜ਼ਾ ਜੁਰਮ ਦੇ ਮੁਤਾਬਿਕ ਹੋਵੇ। ਲੇਵੀਆਂ ਦੀ ਪੋਥੀ 20 ਦੱਸਦਾ ਹੈ ਕਿ ਸਜ਼ਾ ਜੁਰਮ ਦੀ ਗੰਭੀਰਤਾ ਦੇ ਮੁਤਾਬਿਕ ਹੁੰਦੀ ਸੀ। ਕੁਝ ਪਾਪ ਮੌਤ ਦੀ ਸਜ਼ਾ ਦੇ ਯੋਗ ਜੁਰਮ ਮੰਨੇ ਜਾਂਦੇ ਸਨ। ਉਨ੍ਹਾਂ ਦੀ ਸਜ਼ਾ ਮੌਤ ਸੀ; ਅਤੇ ਹੋਰ ਇਸਰਾਏਲੀ ਅਜਿਹੇ ਅਪਰਾਧ ਦੀ ਸਜ਼ਾ ਦਿੱਤੇ ਜਾਣ ਤੋਂ ਕਿਸੇ ਚੀਜ਼ ਨੂੰ ਰੁਕਾਵਟ ਨਹੀਂ ਬਣਨ ਦੇ ਸਕਦੇ ਸਨ। ਪਰ ਅਧਿਆਇ ਵਿਚ ਦੱਸਿਆ ਗਿਆ ਹਰ ਪਾਪ ਮੌਤ ਦੀ ਸਜ਼ਾ ਦੇ ਯੋਗ ਨਹੀਂ ਸੀ; ਵਰਨ ਵਿਚ ਕੁਝ ਪਾਪ ਦੱਸੇ ਗਏ ਹਨ ਜਿਨ੍ਹਾਂ ਦੀ ਸਜ਼ਾ ਘੱਟ ਸੀ। ਲੇਵੀਆਂ ਵਿਚ ਇਕ ਹੋਰ ਹਵਾਲੇ ਵਿਚ ਇਸ ਤੱਥ ਦੀ ਗੱਲ ਕੀਤੀ ਗਈ ਹੈ ਕਿ ਸਜ਼ਾ ਜੁਰਮ ਦੇ ਮੁਤਾਬਿਕ ਹੋਵੇ। ਕਿਹਾ ਗਿਆ ਹੈ, ‘‘ਜੇ ਕੋਈ ਮਨੁੱਖ ਆਪਣੇ ਗਵਾਂਢੀ ਨੂੰ ਬੱਚ ਲਾਵੇ, ਜਿਹਾ ਉਹਨੇ ਕੀਤਾ ਤਿਹਾ ਹੀ ਉਹਨੂੰ ਕੀਤਾ ਜਾਵੇ ਫੱਟ ਦਾ ਫੱਟ, ਅੱਖ ਦੀ ਅੱਖ, ਦੰਦ ਦਾ ਦੰਦ, ਜਿਹਾ ਉਹਨੇ ਕਿਸੇ ਮਨੁੱਖ ਨੂੰ ਬੱਚ ਲਾਈ ਤਿਹਾ ਹੀ ਉਹਨੂੰ ਕੀਤਾ ਜਾਵੇ’’ (24: 19, 20)।

ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਵਾਲੇ ਲਈ ਸਹੀ ਸਜ਼ਾ ਬਾਰੇ ਨਵਾਂ ਨੇਮ ਕੀ ਦੱਸਦਾ ਹੈ? ਹੁਣ ਰੂਹਾਨੀ ਮੌਤ ਅਤੇ ਹਮੇਸ਼ਾ ਲਈ ਨਹ ਕਰ ਹੈ। ਇਹ ਵਿਭਚਾਰੀ ਲਈ ਹੈ, ਝੂਠੇ ਲਈ ਹੈ ਅਤੇ ਸਭਨਾਂ

ਪਾਪੀਆਂ ਲਈ ਹੈ। ਬਾਈਬਲ ਆਮ ਸਚਿਆਈ ਦੱਸਦੀ ਹੈ ਕਿ ‘ਪਾਪ ਦੀ ਮਜ਼ਦੂਰੀ ਮੌਤ ਹੈ’’ (ਰੋਮੀਆਂ 6:23)। ਦੂਜੇ ਸ਼ਬਦਾਂ ਵਿਚ ਇਕ ਕਾਤਲ ਰੂਹਾਨੀ ਤੌਰ 'ਤੇ ਮਰ ਜਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਤੋਂ ਅੱਡ ਹੋ ਜਾਂਦਾ ਹੈ। ਕੋਈ ਹੈਰਾਨ ਹੋ ਸਕਦਾ ਹੈ, ‘ਕਿਸੇ ਨਾਲ ਝੂਠ ਬੋਲਣ ਵਾਲੇ ਵਾਸਤੇ ਰੂਹਾਨੀ ਤੌਰ 'ਤੇ ਮਰ ਜਾਣਾ ਸਹੀ ਸਹੀ ਸਜ਼ਾ ਕਿਵੇਂ ਹੋ ਸਕਦੀ ਹੈ?’ ਜਵਾਬ ਇਹ ਹੈ ਕਿ ਵੱਡਾ ਹੋਵੇ ਜਾਂ ਛੋਟਾ, ਹਰ ਪਾਪ ਪਰਮ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਪਾਪ ਹੈ ਅਤੇ ਇਸ ਦੀ ਸਜ਼ਾ ਮੌਤ ਹੀ ਹੈ²⁰

ਤੀਜਾ, ਸੁਰਮ ਦੀ ਸਜ਼ਾ ਅਟੱਲ ਨਹੀਂ ਹੈ। ਲੇਵੀਆਂ ਦੀ ਪੇਖੀ 20 ਪਰਮੇਸ਼ੁਰ ਦੇ ਲੋਕਾਂ ਨਾਲ ਉਵੇਂ ਵਿਹਾਰ ਨਹੀਂ ਕਰਦਾ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਅਪਰਾਧ ਕਰਨ ਤੇ ਮਾਫ਼ ਕਰ ਦਿੱਤਾ ਜਾਵੇ। ਨਾ ਹੀ ਪੁਰਾਣਾ ਨੇਮ ਹੋਰਨਾਂ ਥਾਵਾਂ ਵਿਚ ਇਸ ਵਿਸ਼ੇ ਤੇ ਗੱਲ ਕਰਦਾ ਹੈ। ਇਹ ਵਿਖਾਉਂਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਾਫ਼ ਕਰ ਸਕਦਾ ਹੈ ਅਤੇ ਕਰੇਗਾ ਤਾਂ ਜੋ ਉਨ੍ਹਾਂ ਨੂੰ ਉਸ ਵੱਲੋਂ ਸਜ਼ਾ ਨਾ ਦਿੱਤੀ ਜਾਵੇ। ਉਦਾਹਰਣ ਲਈ ਰਾਜਾ ਦਾਊਦ ਨੇ ਮੌਤ ਦੀ ਸਜ਼ਾ ਦੇ ਯੋਗ ਦੇ ਅਪਰਾਧ ਕੀਤੇ, ਪਰ ਪਰਮੇਸ਼ੁਰ ਨੇ ਉਹਨੂੰ ਮਾਰ ਦਿੱਤੇ ਜਾਣ ਲਈ ਨਹੀਂ ਕਿਹਾ। (ਦਾਊਦ ਨੂੰ ਆਪਣੇ ਪਾਪਾਂ ਕਰਕੇ ਭਿਆਨਕ ਨਤੀਜੇ ਭੁਗਤਣੇ ਪਏ।) ਇਸ ਤੋਂ ਇਲਾਵਾ ਇਸਗਾਏਲੀ ਲੋਕ ਕਈ ਵਾਰ ਉਸ ਦੇ ਪਾਤਰ ਬਣੇ ਜਿਸ ਨੂੰ ਅਸੀਂ ‘‘ਮੌਤ ਦੀ ਸਜ਼ਾ’’ ਆਖ ਸਕਦੇ ਹਾਂ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਅਰਥ ਵਿਚ ਮਾਫ਼ ਕਰ ਦਿੱਤਾ ਕਿ ਉਹਨੇ ਉਨ੍ਹਾਂ ਦਾ ਨਾਸ ਨਹੀਂ ਕੀਤਾ। ਉਨ੍ਹਾਂ ਨੂੰ ਉਹ ਸਜ਼ਾ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ।

ਇਸ ਤੱਥ ਦੀ ਕਿ ਲੋਕਾਂ ਨੂੰ ਉਨ੍ਹਾਂ ਦੀ ਯੋਗ ਸਜ਼ਾ ਹਮੇਸ਼ਾ ਨਹੀਂ ਮਿਲਦੀ ਵਧੀਆ ਉਦਾਹਰਣ ਨਵੇਂ ਨੇਮ ਵਿੱਚੋਂ ਮਿਲਦੀ ਹੈ। ਸਾਡੇ ਅਤੇ ਸਾਡੀ ਸਜ਼ਾ ਵਿਚ ਦਖਲ ਦੇਣ ਲਈ ਜਿਸੂ ਸ਼ਬਦ ਦੇਹਧਾਰੀ ਹੋਇਆ ਸੀ। ਉਸ ਦੇ ਆਉਣ ਅਤੇ ਸਲੀਬ ਉੱਤੇ ਮਰਨ ਕਰਕੇ ਸਾਨੂੰ ਮੌਤ ਨਹੀਂ ਮਿਲੇਗੀ।

ਸਾਰ। ਅਸੀਂ ਉਸ ਸਜ਼ਾ ਤੋਂ ਬਚ ਸਕਦੇ ਹਾਂ ਜਿਹੜੀ ਸਾਨੂੰ ਸਾਡੇ ਪਾਪਾਂ ਕਰਕੇ ਮਿਲਣ ਵਾਲੀ ਹੈ ਜੇ ਅਸੀਂ ...

ਜਿਸੂ ਵਿਚ ਅਤੇ ਸਾਨੂੰ ਬਚਾਉਣ ਦੀ ਉਸ ਦੀ ਯੋਗਤਾ ਵਿਚ ਵਿਸ਼ਵਾਸ ਕਰੀਏ (ਯੂਹੇਨਾ 8:24); ਇਹ ਮੰਨਿਦਿਆਂ ਕਿ ਅਸੀਂ ਪਰਮੇਸ਼ੁਰ ਦੇ ਕਹਿਰ ਦੇ ਹੱਕਦਾਰ ਹਾਂ, ਆਪਣੇ ਪਾਪ ਨੂੰ ਮੰਨ ਲਈਏ;

ਆਪਣੇ ਪਾਪਾਂ ਤੋਂ ਮੂੰਹ ਫੇਰ ਕੇ ਉਨ੍ਹਾਂ ਤੋਂ ਤੋਬਾ ਕਰ ਲਈਏ (ਲੁਕਾ 13:3);

ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿਚ ਜਿਸੂ ਮਸੀਹ ਵਿਚ ਆਪਣੇ ਵਿਸ਼ਵਾਸ ਦਾ ਇਕਰਾਰ ਕਰੀਏ (ਮੱਤੀ 10:32, 33);

ਮਸੀਹ ਦੇ ਹੁਕਮ ਨੂੰ ਮੰਨਦੇ ਹੋਏ ਬਪਤਿਸਮਾ ਲੈ ਕੇ ਬਚਾਏ ਜਾਣ ਲਈ ਪਰਮੇਸ਼ੁਰ ਦੇ ਅੱਗੇ ਬੇਨਤੀ ਕਰੀਏ (ਮੱਤੀ 28:18-20; ਰਸੂਲਾਂ ਦੇ ਕਰਤੱਥ 2:38)।

ਜੇ ਅਸੀਂ ਇਨ੍ਹਾਂ ਨਿਰਦੇਸ਼ਾਂ ਨੂੰ ਮੰਨਦੇ ਹਾਂ ਤਾਂ ਮਸੀਹ ਦੇ ਲਹੂ ਦੇ ਰਾਹੀਂ ਅਸੀਂ ਪਰਮੇਸ਼ੁਰ ਦੀ ਕਿਰਪਾ ਨਾਲ ਬਚਾਏ ਜਾਵਾਂਗੇ, ਅਤੇ ਸਾਨੂੰ ਉਹ ਸਜ਼ਾ ਨਹੀਂ ਭੁਗਤਣੀ ਪਵੇਗੀ ਜਿਸ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਆਪਣੇ ਪਾਪਾਂ ਕਰਕੇ ਸਚਮੁਚ ਹੱਕਦਾਰ ਹਾਂ।

ਟਿੱਪਣੀਆਂ

‘ਜੇਮਸ ਬਰਟਨ ਕੌਫ਼ਮੈਨ ਨੇ ਅਧਿਆਇ 20 ਤੇ ਆਪਣੀਆਂ ਟਿੱਪਣੀਆਂ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਕੀਤੀਆਂ: ‘‘ਇਸ ਅਧਿਆਇ ਵਿਚ ਅਧਿਆਇ 18 ਵਿਚ ਦੱਸਿਆ ਗਿਆ ਵਧੇਰੇ ਅਧਾਰ ਉਹੀ ਹੈ, ਇਸ ਫਰਕ ਨਾਲ ਕਿ ਜਿਨ੍ਹਾਂ ਚੀਜ਼ਾਂ ਨੂੰ ਉੱਥੇ ‘ਪਾਪ’ ਸਮਝਿਆ ਗਿਆ ਹੈ ਉਨ੍ਹਾਂ ਨੂੰ ਇੱਥੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੇ ਜਾਣ ਵਾਲੇ

‘ਜੁਰਮ’ ਮੰਨਿਆ ਗਿਆ ਹੈ’ (ਜਿਸ ਬਰਟਨ ਕੌਫ਼ਮੈਨ, ਕਮੈਂਟਰੀ ਆਨ ਲੇਵੀਆਂ ਦੀ ਪੋਥੀ ਅੰਡ ਗਿਣਤੀ [ਅਬਿਲੇਨ, ਟੈਕਸਸ: ਏ.ਸੀ.ਯੂ. ਪ੍ਰੈਸ, 1987], 181)।² ਇਕ ਟੀਕਾਕਾਰ ਨੇ ਇਸ ਨੂੰ ਇਵੇਂ ਆਖਿਆ ਹੈ: ‘‘ਇਕ ਸਮਾਜ ਵਜੋਂ ਇਸਰਾਏਲ ਦੀ ਬੁਨਿਆਦ ਯਾਹਵੇਹ ਨਾਲ ਨੇਮ ਦੇ ਅਧਾਰ ਤੇ ਅਤੇ ਇਸ ਕਰਕੇ ਨੇਮ ਦੇ ਉਸ ਸਬੰਧ ਨੂੰ ਖਤਰਾ ਲੱਗਣ ਵਾਲਾ ਕੋਈ ਵੀ ਅਪਰਾਧ ਵੱਡਾ ਜੁਰਮ ਮੰਨਿਆ ਜਾਦਾ ਸੀ, ਜਿਹੜਾ ਰਾਜ ਦੇ ਸਭ ਤੋਂ ਉੱਚੇ ਅਧਿਕਾਰੀ ਭਾਵ ਖੁਦਾ ਦੇ ਨਾਂ ਵਿਚ ਸਜ਼ਾ ਦੇ ਯੋਗ ਸੀ’ (ਨਿਊ ਬਾਈਬਲ ਕਮੈਂਟਰੀ: 21 ਸਟ ਸੈਂਚਰੀ ਐਡੀਸ਼ਨ, ਸੰਪਾ. ਡੀ. ਏ. ਕਾਰਸਨ, ਆਰ. ਟੀ. ਫਰਾਂਸ, ਜੇ. ਏ. ਮੋਟਾਇਰ, ਅੰਡ ਜੀ. ਜੇ. ਵੈਨਹਮ [ਡਾਉਨਰਜ਼ ਗ੍ਰੋਵ, ਇਲਿਨੋਇ: ਇੰਟਰਵਰਸਿਟੀ ਪ੍ਰੈਸ, 1994], 149 ਵਿਚ ਸ਼ਿਸਟੇਂਡਰ ਜੇ. ਅੰਚ. ਰਾਈਟ, ‘‘ਲੇਵੀਆਂ ਦੀ ਪੋਥੀ’’)।³ ਇਥਰਾਨੀ ਭਾਸ਼ਾ ਵਿਚ ਉਪਪਦ ਉਚੇਰੇ ਤੌਰ ਤੇ ਸ਼ਬਦ ਤੋਂ ਪਹਿਲਾਂ ਆਉਂਦਾ ਹੈ (“the Molech”) ਇਸ ਕਰਕੇ ਕਈਆਂ ਨੂੰ ਲਗਦਾ ਹੈ ਕਿ ਇਹ ਵਿਅਕਤੀਵਾਚਕ ਨਾਮ ਨਾ ਹੋ ਕੇ ਇਕ ਵੇਰਵਾ ਹੈ। ਵਿਅੰਜਨ ‘‘ਰਾਜਾ’’ ਇਥਰਾਨੀ ਸ਼ਬਦ ਵਾਲੇ ਹੀ ਹਨ, ਜੋ ਇਸ ਦਾ ਅਰਥ ‘‘ਹਾਕਮ’’ ਹੋ ਸਕਦਾ ਹੈ।⁴ ਕਲਾਈਡ ਅੰਮ. ਵੂਡਸ, ‘‘ਇਸਰਾਏਲੀਆਂ ਵੱਲੋਂ ਬਾਅਦ ਵਿਚ ਰੀਸ ਕੀਤੀਆਂ ਗਈਆਂ ਭੂਸ਼ਟ ਕਨਾਨੀ ਰੀਤਾਂ ਵਿੱਚੋਂ ਬੱਚਿਆਂ ਦੀ ਬਲੀ ਇਕ ਸੀ (ਜ਼ਿਥੁਰ 106:38; ਯਿਰਮਯਾਹ 7:31, 32:35 ਅਤੇ ਹੋਰ ਹਵਾਲੇ ਜਿਹੜੇ ਇਸ ਦੀ ਤਰੀਕ ਕਰਦੇ ਹਨ)। ਇਹ ਅਜਿਹੀ ਕੁਰਬਾਨੀ ਹੈ ਜਿਸ ਨੂੰ ਜਾਹਿਰ ਤੌਰ ਤੇ ਬੱਚਿਆਂ ਨੂੰ ‘ਮੋਲਕ ਦੇਵ ਦੇ ਅੱਗੇ ਅਗ ਵਿੱਚੋਂ ਲੰਘਾਉਣ’ ([ਲੇਵੀਆਂ] 18:21 KJV) ਜਾਂ ਮੋਲਕ ਨੂੰ ਬੱਚੇ ਦੇਣ’ ਵਜੋਂ ਵਰਣਨ ਕੀਤਾ ਗਿਆ’ (ਕਲਾਈਡ ਅੰਮ. ਵੂਡਸ, ਲੇਵੀਆਂ ਦੀ ਪੋਥੀ-ਗਿਣਤੀ-ਬਿਵਸਥਾ ਸਾਰ, ਦ ਲਿਵਿੰਗ ਵੇ ਕਮੈਂਟਰੀ ਆਨ ਦ ਓਲਡ ਟੈਸਟਾਮੈਂਟ, ਜਿਲਦ 2 [ਸਰੋਵੇਪੋਰਟ, ਲੁਇਸਿਆਨਾ: ਲੈਂਬਰਟ ਬੁਕ ਹਾਊਸ, 1974], 50)।⁵ ਆਰ. ਕੇ. ਹੈਰਿਸਨ ਦਾ ਛਰਕ ਨਜ਼ਰੀਆ ਸੀ ਜਿਸ ਨੇ ਆਖਿਆ ਕਿ ਇਸ ਅਭਿਵਿਅਕਤੀ ਦਾ ਅਰਥ ਸੰਭਵ ਤੌਰ ਤੇ ‘‘ਕੌਮ ਦੀ ਤਰ੍ਹਾਂ’ ਕੰਮ ਕਰਨ ਲਈ ਠਹਿਰਾਈ ਗਈ ਵਿਧਾਨ ਸਭਾ’’ ਹੋ ਸਕਦਾ ਹੈ। ਉਹਨੇ ਹੋਰ ਆਖਿਆ ਕਿ ਹੋਰਨਾਂ ਦਾ ਮੰਨਣਾ ਹੈ ਕਿ ਇਸ ਦਾ ਅਰਥ ‘‘ਮਰਦ ਜ਼ਮੀਨਦਾਰ’’ ਹੈ ਅਤੇ ਹੋਰ ਵੀ ਹਨ ਜਿਨ੍ਹਾਂ ਦਾ ਇਹ ਵਿਚਾਰ ਹੈ ਕਿ ਇਹ ਦੇਸ਼ ਦੇ ‘‘ਆਮ ਲੋਕ’’ ਹਨ। (ਆਰ. ਕੇ. ਹੈਰਿਸਨ, ਲੇਵੀਆਂ ਦੀ ਪੋਥੀ, ਦ ਟਿੰਡੇਲ ਓਲਡ ਟੈਸਟਾਮੈਂਟ ਕਮੈਂਟਰੀਜ਼ [ਡਾਉਨਰਜ਼ ਗ੍ਰੋਵ, ਇਲਿਨੋਇ: ਇੰਟਰਵਰਸਿਟੀ ਪ੍ਰੈਸ, 1980], 204.)⁶ ‘‘ਕਿਦਰੇ ਅੱਖੀਆਂ ਮੀਟਣ’’ ਇਥਰਾਨੀ ਲਿਖਤ ਵਿਚ ਮੂਲ ਵਿਚ ‘‘ਲੁਕਾਉਣਾ, ਉਹ ਆਪਣੀਆਂ ਨਜ਼ਰਾਂ ਤੋਂ ਲੁਕਾਈ ਰੱਖਣ’’ ਹੈ। ਇਸ ਦਾ ਅਰਥ ਇਹ ਹੈ ਕਿ ਉਨ੍ਹਾਂ ਮੋਲਕ ਅੱਗੇ ਬਲੀ ਚੜਾਉਣ ਵਾਲੇ ਆਦਮੀ ਦੇ ਪਾਪ ਨੂੰ ਵੇਖਣ ਅਤੇ ਮੰਨਣ, ਜਾਂ ਉਸ ਦਾ ਕੁਝ ਕਰਨ ਤੋਂ ਇਨਕਾਰ ਕਰ ਦਿੱਤਾ।⁷ ਜਿਨ੍ਹਾਂ ਦੇ ਦਿਉ ਯਾਰ ਹਨ’’ ਅਤੇ ‘‘ਜਾਦੂਗਰ’’ ਦੀ ਥਾਂ ਹੋਰਨਾਂ ਅਨੁਵਾਦਾਂ ਵਿਚ ‘‘ਜਮੂਰੇ’’ ਅਤੇ ‘‘ਮਾਂਦਰੀ’’ (KJV); ‘‘ਜਮੂਰੇ’’ ਅਤੇ ‘‘ਮਾਂਦਰੀ’’ (NRSV); ‘‘ਜਮੂਰੇ’’ ਅਤੇ ‘‘ਭਵਿੱਖ ਦੱਸਣ ਵਾਲੇ’’ (NAB); ‘‘ਭੂਤ’’ ਅਤੇ ‘‘ਆਤਮਾਵਾਂ’’ (REB); ਅਤੇ ‘‘ਮੁਦਿਆਂ ਦੀਆਂ ਰੁਹਾਂ’’ ਅਤੇ ‘‘ਜਾਦੂਗਰ (NJB) ਸ਼ਾਮਿਲ ਕੀਤੇ ਗਏ ਹਨ। ਲੇਵੀਆਂ ਦੀ ਪੋਥੀ 19:31 ਤੇ ਟਿੱਪਣੀ ਕਰਦਿਆਂ ਗੋਰਡਨ ਜੇ. ਵੈਨਹਮ ਨੇ ਲਿਖਿਆ ਕਿ ‘‘ਜਮੂਰਿਆਂ’’ ਅਤੇ ‘‘ਰੂਹਾਂ ਨੂੰ ਬੁਲਾਉਣ ਵਾਲਿਆਂ’’ ਦੇ ਖਿਲਾਫ਼ ਹੁਕਮ ‘‘ਮੁਰਦਿਆਂ ਦੀਆਂ ਰੂਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਕਰਨ ਦਾ ਦਾਅਵਾ ਕਰਨ ਵਾਲੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਸਹਾਰਾ ਦੇਣ’’ ਦੀ ਮਨਾਹੀ ਕਰਦਾ ਹੈ। ਉਹਨੇ ਅੱਗੇ ਕਿਹਾ, ‘‘ਜਿਨ੍ਹਾਂ ਦੇ ਦਿਉ ਯਾਰ ਹਨ ... ਦਾ ਸਬੰਧ ਆਮ ਤੌਰ ਤੇ ਸਿਰੇ ਜਗਾਉਣ ਵਾਲਿਆਂ ਨਾਲ ਹੁੰਦਾ ਹੈ (ਲੇਵੀਆਂ 20:6; ਬਿਵਸਥਾ ਸਾਰ 18:11; 1 ਸਮੂਏਲ 28:3 ਆਦਿ)’’ (ਗੋਰਡਨ ਜੇ. ਵੈਨਹਮ, ਦ ਬੁਕ ਆਫ਼ ਲੇਵੀਆਂ ਦੀ ਪੋਥੀ, ਦ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਓਲਡ ਟੈਸਟਾਮੈਂਟ [ਗ੍ਰੈਂਡ ਵੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਜ਼ ਪਬਲੀਸ਼ਿੰਗ ਕੰ., 1979], 273)। ਕਿਸੇ ਜਮੂਰੇ ਜਾਂ ਰੂਹਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਾਂ ਕਰਨ ਵਾਲੇ ਤੋਂ ਪੁੱਛਣ ਦੀ ਇਕ ਮਿਸਾਲ 1 ਸਮੂਏਲ 28:7-25 ਵਿਚ ਮਿਲਦੀ ਹੈ ਜਿੱਥੇ ਸਮੂਏਲ ਏਨਦੋਰ ਵਿਚ ਇਕ ਅੰਰਤ ਕੋਲ ‘‘ਜਿਸ ਦੇ ਭੂਤ ਮਿੱਤਰ’’ ਸਨ ਸਮੂਏਲ ਦੇ ਜਾਣ ਦੀ ਗੱਲ ਮਿਲਦੀ ਹੈ।⁸ ਜੋਨ ਈ. ਹਾਰਟਲੇ, ਲੇਵੀਆਂ ਦੀ ਪੋਥੀ, ਵਰਡ ਬਾਈਬਲ

ਕਮੈਂਟਰੀ, ਜਿਲਦ 4 (ਡੱਲਾਸ: ਵਰਡ ਬੁਕਸ, 1992), 331. ⁹ਜਿਸੁ ਕੋਲ ਲਿਆਂਦੀ ਗਈ ਵਿਭਚਾਰੀ ਔਰਤ ਦੀ ਕਹਾਣੀ (ਯੂਹੰਨਾ 8: 1-11) ਵਿਚ ਉਸ ਉੱਤੇ ਇਲਜ਼ਮ ਲਾਉਣ ਵਾਲਿਆਂ ਨੇ ਵਿਭਚਾਰ ਵਿਚ ਸਿਰਫ ਇੱਕੋ ਜਣੇ ਨੂੰ ਲਿਆ ਕੇ ਸ਼ਗ੍ਦਾ ਦਾ ਉਲੰਘਣ ਕੀਤਾ ਸੀ। ¹⁰ਹੋਰਨਾਂ ਅਨੁਵਾਦਾਂ ਵਿਚ ਇਹ ਸ਼ਾਮਿਲ ਹਨ: ‘‘ਉਨ੍ਹਾਂ ਦਾ ਕੰਮ ਸੁਭਾਅ ਦੇ ਉਲਟ ਹੈ’’ (REB); ‘‘ਉਨ੍ਹਾਂ ਨੇ ਘਿਨਾਉਣਾ ਕੰਮ ਕੀਤਾ ਹੈ’’ (NAB); ਅਤੇ ‘‘ਉਨ੍ਹਾਂ ਨੇ ਸੁਭਾਅ ਦੇ ਉਲਟ ਕੀਤਾ ਹੈ’’ (NJB)।

¹¹ਛ੍ਰਾਂਸਿਸ ਬਾਊਨ, ਐੱਸ. ਆਰ. ਡ੍ਰਾਈਵਰ, ਐੱਡ ਚਾਰਲਸ ਏ. ਬ੍ਰਿੱਗਸ, ਏ ਹਿਬਰੂ ਐੱਡ ਇੰਗਲਿਸ਼ ਲੈਕਸਿਕਨ ਆਫ਼ ਦ ਓਲਡ ਟੈਂਸਟਾਮੰਟ (ਆਕਸਫ਼ੋਰਡ: ਕਲੇਰੰਡਨ ਪੈਂਸ, 1977), 111.

¹²ਦ ਇੰਟਰਪ੍ਰੈਟਰ'ਜ਼ ਬਾਈਬਲ, ਜਿਲਦ 2, ਸੰਪਾ. ਜੌਰਜ ਆਰਥਰ ਬੁਟਰਿਕ (ਨੈਸ਼ਵਿਲ: ਅਬਿਗਡਨ-ਕੋਸਥਰੀ ਪੈਂਸ, 1953), 102-3 ਵਿਚ ਨਥਾਨੀਏਲ ਸਿਕਲੇਮ, ‘‘ਦ ਬੁਕ ਆਫ਼ ਲੇਵੀਆਂ ਦੀ ਪੇਖੀ।’’

¹³ਕਲਾਈਡ ਐੱਸ. ਵੂਡਸ ਐੱਡ ਜਸਟਿਨ ਐੱਸ. ਰੋਜ਼ਰਸ, ਲੇਵੀਆਂ ਦੀ ਪੇਖੀ-ਗਿਣਤੀ, ਦ ਕਾਲਜ ਪੈਂਸ NIV ਕਮੈਂਟਰੀ (ਜੋਪਲਿਨ, ਮਿਜ਼ੋਰੀ: ਕਾਲਜ ਪੈਂਸ ਪਬਲੀਸਿੰਗ ਕ., 2006), 128. ਸੰਭਵ ਤੌਰ 'ਤੇ ਇਨ੍ਹਾਂ ਮਾਮਲਿਆਂ ਵਿਚ ਵੱਧ ਤੋਂ ਵੱਧ ਸਜ਼ਾ ਮੌਤ ਦੀ ਸਜ਼ਾ ਸੀ। ਦੋਸ਼ੀ ਪੱਖ ਨੂੰ ਕੁਝ ਘੱਟ ਸਜ਼ਾ ਦੇਣ ਲਈ ਕੁਝ ਮਾਮਲਿਆਂ ਵਿਚ ਪ੍ਰਾਸ ਹਾਲਾਤ ਨੂੰ ਧਿਆਨ ਦਿੱਤੀ ਜਾ ਸਕਦੀ ਸੀ। ¹⁴ਸਟੀਫ਼ਨ ਕੇ. ਸੇਰਵੂਡ, ਲੇਵੀਆਂ ਦੀ ਪੇਖੀ, ਗਿਣਤੀ, ਬਿਵਸਥਾ ਸਾਰ, ਬੇਗੀਟ ਓਲਮ: ਸਟੱਡੀਜ਼ ਇਨ ਹਿਬੂਨੀ ਨੈਰੋਟਿਵ ਐੱਡ ਪੋਇਟਰੀ (ਕਾਲਜਵੱਲੇ, ਮਿਨਿਆਪੁਲਿਸ: ਲਿਟਰਜ਼ੀਕਲ ਪੈਂਸ, 2002), 78. ਹਮਨਾਮ ਇੱਕੋ ਜਿਹੀ ਆਵਾਜ਼ ਵਾਲੇ ਦੋ ਸਬਦਾਂ ਵਿੱਚੋਂ ਇਕ ਹੈ ਜਿਸ ਦੇ ਸਪੋਲਿੰਗ ਇੱਕੋ ਜਿਹੇ ਹੋਣ ਪਰ ਅਰਥ ਦੋਵਾਂ ਦੇ ਫੁਰਕ ਹੋਣ। ¹⁵ਹੈਰਿਸਨ, 206. ¹⁶‘ਸਾਕ’ ਮੂਲ ਵਿਚ ਮਾਸ ਹੈ। ਵਿਚਾਰ ਇਹ ਹੈ ਕਿ ਕਿਸੇ ਨਾਲ ਜਿਹੜਾ ਆਪਣਾ ਹੈ ‘‘ਮਾਸ’’ ਹੋਵੇ ਸਰੀਰ ਸੰਬੰਧ ਨਾ ਬਣਾਇਆ ਜਾਵੇ। ¹⁷ਵਾਲਟਰ ਸੀ. ਕੇਸਰ, ਜੂਨੀ.., ਨੇ ਲਿਖਿਆ, ‘‘[ਇਸ] ਅਭਿਵਿਅਕਤੀ ਦੀ ਵਰਤੋਂ ਉਦੇ ਲਈ ਕੀਤੀ ਗਈ ਹੈ ਜਿਸ ਦੇ ਯਿਰਮਿਆਹ 22:30 ਵਿਚ ਪਹਿਲਾਂ ਹੀ ਪੰਜ ਪੁੱਤਰ ਸਨ। ਪਰ ਕਿਉਂ ਜੋ ਉਸ ਰਾਜੇ ਦੇ ਪੰਜ ਪੁੱਤਰਾਂ ਨੂੰ ਖੁਸਰੇ ਬਣਾ ਦਿੱਤਾ ਗਿਆ (ਯਸਾਯਾਹ 39: 7), ਇਸ ਕਰਕੇ ਉਨ੍ਹਾਂ ਨੂੰ ਦਾਉਦ ਦੀ ਗੱਦੀ ਦੀ ਵਿਰਾਸਤ ਨਹੀਂ ਮਿਲੀ, ਅਤੇ ਇਸ ਕਰਕੇ ਇਸ ਅਰਥ ਵਿਚ ਰਾਜਾ ‘ਬੇਅੱਲਾਦ ਅਤੇ ਅੱਤਰਾ’ ਰਿਹਾ। ਲਿਖਤ ਵਿਚ ਇਸ ਦਾ ਇਹੀ ਅਰਥ ਹੋਵੇਗਾ’’ (ਦ ਨਿਊ ਇੰਟਰਪ੍ਰੈਟਰ'ਜ਼ ਬਾਈਬਲ, ਭਾਗ 1, ਸੰਪਾ. ਲੀਡਰ ਈ. ਕੀਕ [ਨੈਸ਼ਵਿਲ: ਅਬਿਗਡਨ ਪੈਂਸ, 1994], 1142 ਵਿਚ ਵਾਲਟਰ ਸੀ. ਕੇਸਰ, ਜੂਨੀ.., ‘‘ਦ ਬੁਕ ਆਫ਼ ਲੇਵੀਆਂ ਦੀ ਪੇਖੀ।’)। ¹⁸‘‘ਵੱਸਣ’’ ਸਬਦ yashab ਤੋਂ ਨਿੱਕਿਆ ਹੈ ਜਿਸ ਦਾ ਮੂਲ ਅਰਥ ਹੈ ‘‘ਵਿਚ ਰਹਿਣਾ।’’ ¹⁹ਰੋਏ ਗੋਨ ਨੇ ਲਿਖਿਆ ਕਿ ਟੀਕਾਕਾਰ ਇਸ ਆਇਤ ਦੀ ਵਿਆਖਿਆ ਵੱਖੋ-ਵੱਖ ਢੰਗਾਂ ਨਾਲ ਕਰਦੇ ਹਨ। ਕਈ ਇਹ ਸੁਭਾਅ ਦਿੰਦੇ ਹਨ ਕਿ ਇਸ ਦੀ ਵਰਤੋਂ ਅਧਿਆਇ ਦੇ ਫਰੇਮ ਦੇ ਰੂਪ ਵਿਚ ਕੀਤੀ ਗਈ ਹੈ; ਹੋਰ ਇਸ ਨੂੰ ਅਗਲੇ ਅਧਿਆਇ ਵਿਚ ਲਿਜਾਣ ਵਾਲੇ ਦੇ ਰੂਪ ਵਿਚ ਕੀਤੀ ਮੰਨਦੇ ਹਨ; ਅਤੇ ਅਜਿਹੇ ਵੀ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਬਾਕੀ ਦਾ ਅਧਿਆਇ ਲਿਖ ਲਏ ਜਾਣ ਤੋਂ ਬਾਅਦ ਜੋਡਿਆ ਗਿਆ। ਗੋਨ ਨੇ ਆਇਤਾਂ 2 ਅਤੇ 27 ਵਿਚਕਾਰ, ਆਇਤਾਂ 6 ਅਤੇ 27 ਵਿਚਕਾਰ, ਆਇਤਾਂ 7 ਅਤੇ 26 ਵਿਚਕਾਰ, ਅਤੇ ਆਇਤਾਂ 8 ਅਤੇ 22 ਵਿਚਕਾਰ ਸਮਾਨਤਾਵਾਂ ਵੱਲ ਧਿਆਨ ਦੁਆਉਇਆ ਇਸ ਸਥਤੀ ਨੂੰ ਮੰਨਣ ਦੀ ਪੇਸ਼ਕਸ਼ ਕੀਤੀ ਕਿ ਇਹ ਇਸ ਹਵਾਲੇ ਦੇ ਪ੍ਰੇਮ ਬਣਨ ਲਈ ਦਿੱਤੀ ਗਈ। (ਰੋਏ ਗੋਨ, ਲੇਵੀਆਂ ਦੀ ਪੇਖੀ, ਗਿਣਤੀ, ਦ NIV ਐਪਲੀਕੇਸ਼ਨ ਕਮੈਂਟਰੀ [ਗੈਂਡ ਰੈਪਿਡਸ, ਮਿਸ਼ਨਗਨ: ਜੌਡਰਵਨ, 2004], 363.) ²⁰ਇਸ ਦਾ ਅਰਥ ਇਹ ਨਹੀਂ ਹੈ ਕਿ ਖੁਦਾ ਦੀ ਨਜ਼ਰ ਵਿਚ ਹਰ ਪਾਪ ਇੱਕੋ ਜਿਹਾ ਹੈ (ਵੇਖੋ ਯੂਹੰਨਾ 19:11)। ਨਵਾਂ ਨੇਮ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਨਰਕ ਵਿਚ ਸਜ਼ਾ ਦੇ ਦਰਜੇ ਹੋਣਗੇ (ਮੱਤੀ 11:20-24; ਲੂਕਾ 12:41-48; 20:47; ਇਬਰਾਨੀਆਂ 10:26-31)।